NecLife

Nectar Lifesciences Ltd.

Ref. No.: NLL/CS/2023- 320 November 11, 2023

To

National Stock Exchange of India Limited Listing Department, Exchange Plaza, Bandra Kurla Complex, Bandra (E), Mumbai 400 051

Symbol: NECLIFE

BSE Limited Corporate Relationship Department, P J Towers, Dalal Street,

Scrip Code: 532649

Mumbai 400 001

Sub: Publication of Financial Results

Sir's,

We are furnishing herewith newspaper copy of Publication of Financial Results of the Company for the quarter and half year ended on September 30, 2023, which have been published in the following newspapers:

- 1. Business Standard (English-all editions) dated 11.11.2023 circulating in the whole or substantially the whole of India.
- 2. Desh Sewak (Punjabi) dated 11.11.2023 being published in language of the region where the registered office of the Company is situated.

This is for your information and record please.

Yours Sincerely,
For Nectar Lifesciences Limited

(Neha Vaishnav)

Company Secretary & Compliance Officer

Encl: a.a.

Muted exports, recovery in powergen to hit Cummins

Going ahead, the company has guided for double-digit sales growth

RAM PRASAD SAHU

Mumbai, 10 Novembe

ummins India's Septemberquarter performance was a mixed bag, with revenues disappointing the Street but operational metrics beating expectations. Its consolidated sales were down 3 per cent year-on-year (Y-o-Y), with domestic sales and exports falling 2 per cent and 5 per cent, respectively.

This was expected as June quarter sales were up 43 per cent Y-o-Y on account of pre-buying amidst a shift from the Central Pollution Control Board (CPCB) II to CPCB IV+ emission norms. The domestic power generation business sales thus fell by 28 per cent Y-o-Y.

The customer response to CPCB IV+ engines was strong in the Delhi-NCR market and other metros, with the former witnessing higher early adoption. The company expects this segment to stabilise gradually in the second half of financial year 2023-24 (FY24) and achieve normalcy by the second quarter



of financial year 2024-25 (Q2FY25).

Demand in the industrial and distribution segments was robust reflecting in the growth of 23 per cent and 20 per cent, respectively. While the former gained from traction in roads, railways, compressor and defence sectors, the latter grew on the back of serv-

Exports were on a weak wicket, falling by 4 per cent over the year-ago quarter. The fall was led by North America and EU geographies, which fell

by over 50 per cent Y-o-Y, while Asia Pacific, the Middle East and Latin America dropped 5-10 per cent. The slowdown in the global economy amidst rising geopolitical conflicts, US bond yields, and crude prices dented the company's international business, said Elara Capital. Most brokerages expect this segment, which accounts for 27 per cent of sales, to witness sluggish demand in developed as well as developing markets.

Even as revenue growth was muted,

margins saw a sharp expansion. Gross margins improved by 500 basis points Y-o-Y to 37.1 per cent in the September quarter led by falling commodity costs as well as a rising share of higher horsepower engines. It was able to maintain prices even as raw material costs fell, which helped boost profit at the gross level. Operating profit margins, too, saw a robust 320 basis points increase to 18 per cent.

Going ahead, the company has guided for double-digit sales growth (twice the GDP growth) and annual operating profit margin expansion by 100 basis points on the back of cost-control measures.

YES Securities has increased its FY24-25 earnings per share estimates by 4 per cent factoring in higher gross margin given strong quarterly performance. It has a 'reduce' rating, valuing the company at 30 times its FY25 earnings.

BOB Capital Markets has also increased its earnings estimates after Q2 results and has maintained its 'buy' rating

ESAF SFB gains 15% on debut

Shares of ESAF Small Finance Bank (SFB) settled 15 per cent higher during their stock market debut on Friday. The stock hit an intraday high of ₹74.7 and a low of ₹68.5 before finishing at ₹69. up ₹9, or 15 per cent, over the issue price of ₹60. At the last close, the company was valued at ₹3.554 crore.

The company's IPO had seen 73x more demand than shares on offer.

ESAF SFB's ₹460-crore IPO consisted of fresh fund raise to the tune of ₹390 crore, while the remaining was a second share sale by PNB MetLife and Bajaj Allianz. **BS REPORTER**

THE COMPASS

Strong outlook, sector re-rating to support ABB

ABB declared strong second quarter of financial year 2023-24 (Q2FY24) results with strong revenue growth and expanding operating profit margins.

The management, banking on visible green shoots in the economy, guided to better order inflows. Sectors like food and beverage, data centres, warehouse logistics rail and metros, electronics and renewables are driving growth with interest in process automation. Motion and electrification have also maintained strong order-inflow momentum and the company is expanding its presence in Tier-II and -III cities.

ABB is a key beneficiary of the pickup in the capex cycle. The margins could moderate from July-Sep 2023 quarter levels due to normalising of forex and commodity-related gains. The company can rely on the increasing service mix, benign commodity prices and technology leadership to support margins. The sector is also seeing positive valuation re-rating at the market. ABB also has strong support from its MNC parents and increasing localisation

The revenue growth accelerated to 31 per cent year-on-year (Y-o-Y) (22 per cent Y-o-Y each in the last two quarters) with revenue at ₹2.770 crore. The motion business revenue stood at ₹980 crore (11 per cent increase Y-o-Y); electrification products business at ₹1,040 crore (18 per cent increase Y-o-Y); process automation at ₹680 crore (93 per cent increase Y-o-Y); and robotics at ₹120 crore (105 per cent increase Y-o-Y).

Robotics & discrete automation nearly doubled revenue, while electrification and motion saw double-digit revenue growth.

The operating profit margin is at a multi quarter high of 15.8 per cent, up 580 basis points (bps) Y-o-Y and 190 bps quarter-onquarter (Q-o-Q) driven by operating leverage. The gross margin came in at a normal range at 39.2 per cent (increase of 130bps Y-o-Y and 10bps Q-o-Q), but strong revenue growth-led operating leverage helped operating profit margins expand. Margin expansion was visible except in robotics & discrete automation.

The net profit (adjusted for continuing businesses) grew by 79 per cent Y-o-Y to ₹362 crore. Increased service-revenue share at 16 per cent for Q2FY24 (vs 12-13 per cent



earlier normalised) and better cost to raw material differential also helped margin expansion. The order inflows were ₹3,000 crore, up 14 per cent Y-o-Y with a notably high growth in electrification from base orders and renewable energy.

Total order book stands at around ₹8,000 crore, which is approximately 80 per cent of estimated FY24 revenues and the company is confident of smooth execution.

Management guidance highlighted that project and process automation has gained traction with industries such as metals and mining, and oil showing interest. Orders booked when raw material prices were higher has also led to margin expansion. In the last three quarters, large orders have picked up, particularly in process automation, but also in other divisions. Base orders from Tier-II and –III cities have also contributed to the inflow. Now segments like F&B, data centres and electronics are consistently contributing more than earlier.

Exports amounted to 10 per cent of revenue and 11 per cent of orders with export revenue growth at 13 per cent Y-o-Y.

The company itself has always traded at high valuations (price-to-earnings of 65 times) as do MNC – subsidiary peers like Siemens, and there are signs the capital goods sector could see positive re-rating in general. There's been some profit booking since the results were declared.

DII-FPI shareholding gap narrows to all-time low

SUNDAR SETHURAMAN Mumbai, 10 November

NecLife

PARTICULARS

. Total Income from Operations

and discontinued operations)-

2.Diluted:

Dated: 10.11.2023

Place: Chandigarh

Net Profit / (Loss) for the period (before Tax;

3. Net Profit / (Loss) for the period before tax (after

Net Profit / (Loss) for the period after tax (after

[ComprisingProfit /(Loss) for the period (after tax)

Reserves (excluding Revaluation Reserve) as shown

and other Comprehensive Income (after tax)]

in the Audited Balance Sheet of the previous year

8. Earnings Per Share (of Re. 1/- each)(for continuing

eceived from sale of non-core assets of the company

Particulars

2 Net Profit / (Loss) for the period (before tax

3 Net Profit / (Loss) for the period before

after tax (after Exceptional and / or

5 Total Comprehensive Income for the

period [Comprising Profit for the period

(after tax) and Other Comprehensive

Other Equity (excluding revaluation

reserve) and Non-Controlling Interest 8 Earning per share (of ₹10/- each) (in ₹) :

Exceptional and / or Extraordinary items)

1 Total Income from operations

tax (after Exceptional and /

4 Net Profit / (Loss) for the period

or Extraordinary items)

Extraordinary items)

Income (after tax)]

6 Equity Share Capital

Basic & Diluted

Date: 10th November 2023

Exceptional and/or Extraordinary items)

Exceptional and /or Extraordinary items)

grip on the ownership of listed companies. The gap between the share-

Gap at 13.11

percentage

holding of domestic institutional investors (DIIs) and foreign portfolio investors (FPIs) narrowed to 13.11 percentage points at the end of the September 2023 quarter. At the peak, the gap was nearly 50 per-

centage points in March 2015, according to an analysis by Prime Database, a leading provider of data on the capital market. Meanwhile, the value of DII holdings for the first time has crossed the ₹50 trillion viduals with up to ₹2 lakh shareholding in per cent on June 30, 2023.

the small and midcap space. 'The share of DIIs as a whole decreased

Domestic investors are tightening their to 15.99 per cent as on September 30, 2023 from 16.05 per cent as on June 30, 2023.

However, in the Nifty500 and Nifty200 universe, the DII share went up from 16.57 per cent to 16.7 per cent and from 17.12 to points versus peak of nearly 17.51 per cent respectively," said 50% in 2015 Prime Database in a release.

During the September 2023 quarter, domestic MFs pumped ₹53,715 crore into domestic stocks, insurance companies and banks vanked out nearly ₹24.000 crore and ₹10.400 crore respectively. The share of retail investors (indi-

NECTAR LIFESCIENCES LIMITED

(Mohali), Punjab -140507, CIN: L24232PB1995PLC016664

Tel. +91-1762-534001, Email: cs@neclife.com, Website: www.neclife.com

30.09.2023 30.09.2022 30.09.2023

(3,247.00

(3,247.00)

(2,246.89)

(1.00)

(1.00)

101.53 (2.246.89)

2,242.61 2,242.61

283.57

Standalone

Consolidated

30.09.2023 30.09.2022 30.09.2023

(3.247.29)

(2,247.18)

(1.00)

By Order of the Board of Directors

of Nectar Lifesciences Limited

Chairman & Managing Director

Consolidated

Six months

ended

30.09.2023

(Unaudited) (Unaudited) (Unaudited)

2,255.66

(620.65)

(620.65)

(751.64)

10,366.68

1,000.31

(4.01)

Quarter

30.09.2023

1.444.85

(4.99)

(4.99)

(134.08)

6.080.80

1,000.31

0.26

(Sanjiv Goyal)

(₹in lakhs)

ended

30.09.2022

1.940.76

88.13

88.13

(32.39)

1,277.06

1,000.31

(0.32)*

283.57

101.53 (2.245.18)

2,242.61 2,242.61 2,242.61 2,242.61 104,216.86 104,216.85

0.05

Extract of Unaudited Results for the Quarter and half year ended 30.09.2023

164.15

101.53

0.05

0.05

Note:-(1) The above is an extract of detailed format of Financial Results for the Quarter and half year ended September 30, 2023 filed

with the Stock Exchanges under Regulation 33 of the SEBI (Listing obligations and Disclosure Requirements) Regulations, 2015. The

full format of the financial results for the Quarter and half year ended on September 30, 2023 are available on the Company's website

PALASH SECURITIES LIMITED

Registered Office: P.O. Hargaon, District Sitapur, Uttar Pradesh - 261 121 Phone (05862) 256220, Fax (05862) 256225, CIN: L15122UP2015PLC069675

Web-site: www.birla-sugar.com, E-mail: palashsecurities@birlasugar.org

EXTRACT OF THE UNAUDITED FINANCIAL RESULTS FOR THE QUARTER AND SIX MONTHS ENDED 30th SEPTEMBER 2023

ended

30.09.2023

7.54

5.58

5.58

4.67

76.13

1,000.31

0.05

Standalone

Six months

ended

30.09.2023

(Unaudited)

14.95

5.59

5.59

4.68

107.19

1,000.31

0.05

Quarter

ended

30.09.2022

Jnaudited)

240.14

237.36

237.36

237.36

229.13

1,000.31

2.37

i.e. http://www.neclife.com/about-1 and on the website of the Stock Exchanges at www.bseindia.com and www.nseindia.com (2) Till date during the FY 2023-24, the company reduced bank borrowings to the extent of Rs. 32.80 Crores out of the sale proceeds

mark led by a sharp upmove in stocks in a company) in companies listed on the NSE increased to an all-time high of 7.62 per cent as on September 30, 2023 from 7.50 per cent on June 30, 2023. Retail investors bought a net of ₹7,596 crore during the quarter. FPI ownership declined to 18.40 per cent, down by 56 bps from 18.96 per cent as on June 30, 2023. The fall was despite net inflows of ₹44,113 crore from FPIs during the quarter.

> The shareholding of domestic MFs rose to 8.73 per cent as on September 30, 2023, from 8.63 per cent as of June 30, 2023.

The share of high net worth individuals (individuals with more than ₹2 lakh shareholding in a company) increased to 2.05 per cent as of September 30, 2023 from 1.95

EXIT OFFER PUBLIC ANNOUNCEMENT TO THE EQUITY SHAREHOLDERS OF

RYAM COMMERCE & PLANTATIONS LIMITED CIN: L70101WB1957PLC023317,

Registered Office: 71/1A, Vansittart Row, Mezzanine Floor, Room No. 9C, Kolkata -700 001; Tel.No.: +91 33 2231 4715; Email: ryamcomm@gmail.com; Website: www.ryamcommerce.co.in

This Exit Offer Public Announcement ("Exit Offer PA") is being issued in accordance with Regulation 26 of the Securities and Exchange Board of India (Delisting of Equity Shares) Regulations, 2021 as amended (the "Delisting Regulations") by Mr. Prashant Kanoria forming part of the Promoters/ Promoter Group (hereinafter referred to as the "Acquirer") of M/s. Ryam Commerce & Plantations Limited (hereinafter referred to as the "Company"/ "RCPL"), to provide the remaining public shareholders ("Residual/ Remaining Public Shareholders") of RCPL an exit opportunity. The Acquirer intends to acquire 20911 (Twenty Thousand Nine Hundred and Eleven) equity shares representing 2.09% of the fully paid-up equity share capital of the Company held by the Residual Public Shareholders. This Exit Offer PA is in continuation of and should be read in conjunction with the Public Announcement dated 12.08.2023 published on 14.08.2023 ("Public Announcement"/ "PA"), the Letter of Offer ("LOF") dated 12.08.2023 and the Post Offer Public Announcement dated 01.09.2023 published on 02.09.2023 ("Post Offer PA") in accordance with Regulation 17(4) of the Delisting Regulations.

Capitalized terms used but not defined in this Exit Offer PA shall have the same meaning assigned to them as in the Original PA, Letter of Offer, Post Offer PA and Exit Offer Letter (As defined below) 1. INTIMATION OF DATE OF DELISTING

1.1 Following the closure of the Delisting Offer and in accordance with the Delisting Regulations, the Company applied for the delisting of its Equity Shares on 05.09.2023 from The Calcutta Stock Exchange Limited ("hereinafter referred to as the "CSE" / "Stock Exchange") i.e., the only Stock Exchange where the equity shares of the Company were listed.

1.2 CSE vide its letter no. CSE/LD/15933/2023 dated November 08, 2023 has communicated that the equity shares of the Company will be delisted from official list of CSE with effect from November 09 2023 ("Date of Delisting").

DELISTING OF THE FOURTY SHARES OF THE COMPANY MEANS THAT THE FOURTY SHARES OF THE COMPANY CANNOT AND WILL NOT BE TRADED ON STOCK EXCHANGE THEREAFTER. 2. OUTSTANDING EQUITY SHARES AFTER DELISTING

- 2.1 In accordance with Regulation 26 of the Delisting Regulations, and as announced earlier in the Post Offer PA, the remaining Public Shareholders of the Company who did not or were not able to participate in the reverse book building process ("RBB Process") or who unsuccessfully tendered their equity shares in RBB process will be able to offer their equity shares to the Acquirer at the price of Rs. 291/- (Rupees Two Hundred and Ninety One) ("Exit Price") for a period of one year starting from the Date of Delisting i.e., from November 09, 2023 to November 08, 2024 ("Exit Period")
- 2.2 The offer letter ("Exit Offer Letter") in this regard shall be dispatched to the remaining Public Shareholders whose names appear in the register of members of the Company as on November 03, 2023. In the event of any shareholder not receiving or misplacing their Exit Offer Letter, they may obtain a copy by writing to the Registrar to the Exit Offer i.e., ABS Consultants Private Limited, clearly marking the envelope "RCPL- EXIT OFFER" at 4, B.B.D Bag (East) Stephen House, Room No.99, 6th Floor, Kolkata- 700001. Alternatively, the soft copy of the exit offer letter may be downloaded from the website of the Company atwww.ryamcommerce.co.in and Manager to the Exit Offer at www.vccorporate.com

3. PAYMENT OF CONSIDERATION TO RESIDUAL SHAREHOLDERS: Subject to any regulatory approvals as may be required, the Acquirer intends to make payments on

monthly basis, within 15 days of the end of the relevant calendar month ("Monthly Payment Cycle"). The first Monthly Payment Cycle shall commence within 15 days from January 01, 2024 for Equity Shares tendered upto December 31, 2023. Payments will be made only to those shareholders who have validly tendered their equity shares by following the instructions laid out in the Exit Offer Letter and the application form enclosed therewith ("Exit Application Form"). Please note that the Acquirer reserves the right to make payments earlier.

If the Public Shareholders have any query, they may contact the Manager to the Offer or the Registrar to the Offer (details appearing below).



Signed by the Acquirer Date: 10.11.2023 Prashant Kanoria Place: Kolkata

Regd. Office: E-10-11 & F-14 to 16, RIICO Industrial Area, Sitapura, Jaipur Rajasthan) - 302022, CIN: L24117RJ1991PLC006307, Ph. No.: 0141-2770202/03 E-mail Address: com.sec@poddarpigmentsltd.com Website Address: www.poddarpigmentsltd.com

NOTICE

Notice is hereby given to the shareholders of the Company pursuant to the provisions of Section 124 of the Companies Act, 2013 ("the Act") read with the Investor Education and Protection Fund Authority (Accounting, Audit, Transfer and Refund) Rules, 2016 ("IEPF Rules") as amended from time to time. In terms of the provisions of Section 124(6) of the Act read with the IEPF Rules, the shares in respect of which dividend has not been paid or claimed for 7 (seven) consecutive years or more are liable to be transferred by the Company to the Investor Education and Protection Fund ("IEPF").

Adhering to the various requirements as set out in the Rules, the Company has already sent individual notices to those shareholders at their registered address, who have not claimed their dividend for 7 (seven) consecutive years or more, inter alia, providing them the details of their unclaimed dividend and giving them an opportunity to claim the said unclaimed dividend latest by Tuesday, 19th March, 2024, to avoid transfer of their shares to the Demat Account of the IEPF

In terms of Rule 6 of the IEPF Rules, a statement containing details of the name(s) of the shareholder(s) and their Folio No./DP ID Client ID whose shares are liable to be transferred to the Demat Account of IEPF Authority is available on the website of the Company i.e. www.poddarpigmentsltd.com for information and necessary action by the shareholder(s)

In case no valid claim in respect of such equity shares is received from the shareholders by Tuesday, 19th March, 2024, the said equity shares shall be transferred to the Demat Account of the IEPF Authority as per the procedure stipulated under the IEPF Rules. In this connection,

- For Shares held in physical form: New share certificate(s) in lieu of the original share certificates(s) will be issued for the purpose of dematerialization and transfer subsequently to the Demat Account of the IEPF Authority without any further notice. Further, upon issue of such new share certificate(s), the original share certificate(s) will stand automatically cancelled and will be deemed non-negotiable.
- For Shares held in electronic form: The Company shall inform the depositories by way of corporate action, to effect the transfer of shares in favour of Demat account of the IEPF Authority.

It may be noted that no claim shall lie against the Company in respect of unclaimed dividend(s) and shares transferred to IEPF pursuant to the IEPF Rules. Upon transfer to the Demat Account of the IEPF Authority, the shareholder(s) can claim the equity shares along with the dividend(s) from the IEPF Authority by making an online application for which the details are available at www.iepf.gov.in.

In case the shareholders have any query on the subject matter, they may contact the Company and/or the Company's Registrar and Share Transfer Agent at Link Intime India Pvt. Ltd., Unit: Poddar Pigments Limited, C-101, 1st Floor, 247 Park, L.B.S. Marg, Vikhroli (West), Mumbai - 400 083, Tel. No.: (022) 49186270, Fax: (022) 49186060, Email-iepf.shares@linkintime.co.in.

Place: Jaipur

For Poddar Pigments Limited

Sd/-**Anil Kumar Sharma** Company Secretary FCS No. 9382 Date: 10.11.2023

SEBI (Listing and Other Disclosure Requirements) Regulations, 2015. The full format of quarterly financial results are available on the Stock Exchange websites (www.bseindia.com and www.nseindia.com) and on the Company's website "www.birla-sugar.com". For and on behalf of Board of Directors PALASH SECURITIES LIMITED Place : Kolkata

The above is an extract of the detailed format of quarterly financial results filed with the Stock Exchanges under Regulation 33 of the

Chand Bihari Patodia Managing Director DIN - 01389238

ਟੈਗੋਰ ਮਾਡਰਨ ਸਕੂਲ 'ਚ ਦੀਵਾਲੀ ਦਾ ਤਿਊਹਾਰ ਮਨਾਇਆ



ਜਸਵੰਤ ਸਿੰਘ ਸਿੱਧ ਨੂੰ ਸੱਚ ਦੇ ਰਸਤੇ ਤੇ ਚਲਣ ਰਾਏਕੋਟ, 10 ਨਵੰਬਰ : ਲਈ ਪ੍ਰੇਰਿਤ ਕੀਤਾ। ਸਕੂਲ ਰਾਏਕੋਟ ਸ਼ਹਿਰ ਦੀ ਪ੍ਰਸਿੱਧ ਦੇ ਵਿਦਿਆਰਥੀਆਂ ਵਿੱਚ ਸਿੱਖਿਆ ਸੰਸਥਾ ਟੈਗੋਰ ਹਾਊਸ ਵਾਇਸ ਡਾਂਸ ਮਾਡਰਨ ਸਕੂਲ ਰਾਏਕੋਟ ਮੁਕਾਬਲੇ ਕਰਵਾਏ ਗਏ। ਵਿ?ਖੇ ਵਿਦਿਆਰਥੀਆਂ ਸਕੂਲ ਦੇ ਬੱਚਿਆਂ ਅਤੇ ਵੱਲੋਂ ਸਟਾਫ ਦੇ ਨਾਲ ਉਨ੍ਹਾਂ ਦੇ ਮਾਤਾ ਪਿਤਾ ਨੇ ਦੀਵਾਲੀ ਦਾ ਤਿਉਹਾਰ ਇਸ ਸ਼ਲਾਘਾਯੋਗ ਕਦਮ ਮਨਾਇਆ ਗਿਆ। ਜਿਸ ਲਈ ਸਕੂਲ ਦੇ ਅਧਿਆਪਕਾਂ ਦੇ ਅਤੇ ਮੈਨੇਜਮੈਂਟ ਦੇ ਯੋਗਦਾਨ ਸਕੁ ਲ ਵਿਦਿਆਰਥੀਆਂ ਨੇ ਦੀ ਸ਼ਲਾਘਾ ਕੀਤੀ।

ਰੰਗਾਰੰਗ ਪਰੋਗਰਾਮ ਪੇਸ਼ ਇਸ ਮੌਕੇ ਸਕੂਲ ਦੇ ਦੇ ਸਾਰੇ ਵਿਦਿਆਰਥੀਆਂ ਨੇ ਕੀਤਾ।ਸਕੁਲ ਵਿਦਿਆਰਥੀਆਂ ਨੇ ਸਕੂਲ ਅਸੈਂਬਲੀ ਵਿੱਚ ਆਪਣੀ- ਆਪਣੀ ਜਮਾਤ ਗਰੀਨ ਦੀਵਾਲੀ ਮਨਾਉਣ ਦੇ ਕਮਰਿਆਂ ਦੀ ਬਹੁਤ ਦੀ ਸੌਹ ਚੁੱਕੀ ਅਤੇ ਵਧੀਆ ਢੰਗ ਨਾਲ ਸਜਾਵਟ ਸਾਰਿਆਂ ਵਿਦਿਆਰਥੀਆਂ ਨੇ ਕੀਤੀ। ਟੈਗੌਰ ਮਾਡਰਨ ਵਾਤਾਵਰਣ ਨੂੰ ਪ੍ਰਦੂਸ਼ਿਤ ਚੇਅਰਮੈਨ ਹੋਣ ਤੋਂ ਬਚਾਉਣ ਲਈ ਘੱਟ ਡਾਕਟਰ ਪ੍ਰੇਮ ਬਾਂਸਲ ਅਤੇ ਤੋਂ ਘੱਟ ਪਟਾਕੇ ਚਲਾਉਣ ਸੈਕਰੇਟਰੀ ਡਾਕਟਰ ਸੁਨੀਤਾ ਦਾ ਵਾਅਦਾ ਕੀਤਾ। ਰਾਣੀ ਨੇ ਬੱਚਿਆਂ ਨੂੰ ਇਸ ਮੌਕੇ ਸਕੁਲ ਦੇ ਦੀਵਾਲੀ ਦੀ ਮਹੱਤਤਾ ਬਾਰੇ ਪ੍ਰਿੰਸੀਪਲ ਹਰਿੰਦਰ ਸਿੰਘ ਨੇ

ਜਾਣਕਾਰੀ ਦਿੱਤੀ ਅਤੇ ਸਭ ਸਾਰਿਆਂ ਨੂੰ ਦੀਵਾਲੀ ਦੀ

🖛 ਮੈਂ. ਨਿਰੰਜਣ ਸਿੰਘ ਪੁੱਤਰ ਛੋਟਾ

ਸਿੰਘ ਪੱਤਰ ਮਾਤੀ ਸਿੰਘ ਵਾਸੀ ਮਾਡਲ

ਟਾਊਨ ਸਮਰਾਲਾ ਰੋਡ ਖੰਨਾ ਜਿਲਾ

ਲਧਿਆਣਾ। ਮੇਰਾ ਲੜਕਾ ਮਨਜੀਤ

ਸਿੰਘ ਵਾਸੀ ਪਿੰਡ ਰਾਮਗੜ੍ਹ, ਅਮਲੋਹ

ਜਿਲ੍ਹਾ ਫਤਿਹਗੜ ਸਾਹਿਬ ਬੁਰੀ ਸੰਗਤ

ਵਿੱਚ ਪੈ ਗਿਆ। ਮੇਰੇ ਕਹਿਣੇ ਤੋਂ ਬਾਹਰ

ਹੈ। ਇਸ ਲਈ ਮੈਂ ਉਸਨੂੰ ਆਪਣੀ ਚਲ

ਅਤੇ ਅਚੱਲ ਜਾਇਦਾਦ ਵਿੱਚੋਂ ਬੇਦਖਲ

ਕਰਦਾ ਹਾਂ ਉਸ ਨਾਲ ਲੈਣ ਦੇਣ ਵਾਲਾ

ਕਰਨ ਵਾਲਾ ਖੁਦ ਜਿੰਮੇਵਾਰ ਹੋਵੇਗਾ

r ਮੈਂ[†], ਸੂਮਨ ਲਤਾ ਵਿਧਵਾ ਸ਼ਾਮ

ਲਾਲ ਵਾਸੀ ਗਲੀ ਖੁੰਗਰਾਂ ਵਾਲੀ

ਮਲਕਾਣਾ ਮੁਹੱਲਾ ਫਾਜਿਲਕਾ ਤਹਿਸੀਲ

ਵਾ ਜ਼ਿਲਾ ਫਾਜ਼ਿਲਕਾ ਨੇ ਆਪਣੇ

ਲੜਕੇ ਸਾਹਿਲ ਗੰਬਰ ਉਰਫ ਸਾਹਿਲ

ਕਮਾਰ ਵਾ ਆਪਣੀ ਨੰਹ ਸ਼ੀਨਮ ਨੰ

ਕਹਿਣੇ ਤੋਂ ਬਾਹਰ ਹੋਣ ਕਰਕੇ ਆਪਣੀ

ਚਲ ਅਚੱਲ ਜਾਇਦਾਦ ਤੋਂ ਬੇਦਖਲ

ਕਰ ਦਿੱਤਾ ਹੈ। ਇਹਨਾ ਨਾਲ ਲੈਣ ਦੇਣ

ਕਰਨ ਵਾਲਾ ਖਦ ਜਿੰਮੇਵਾਰ ਹੋਵੇਗਾ

🖛 ਮੈਂ, ਮਲਕੀਤ ਸਿੰਘ ਪੱਤਰ ਸਖਵੰਤ

ਸਿੰਘ ਵਾਸੀ ਗਲੀ ਨੂੰ 13, ਚੋਪੜਾ ਬਾਗ

ਕੋਟਕਪੂਰਾ ਤਹਿਸੀਲ ਕੋਟਕਪੂਰਾ ਜਿਲਾ

ਫਰੀਦਕੋਟ ਨੇ ਆਪਣੇ ਲੜਕੇ ਰਾਜਕਰਨ

ਸਿੰਘ ਤੇ ਨੂੰਹ ਮਮਤਾ ਰਾਣੀ ਨੂੰ ਕਹਿਣੇ

ਤੋਂ ਬਾਹਰ ਹੋਣ ਕਰਕੇ ਆਪਣੀ ਚਲ

ਅਚੱਲ ਜਾਇਦਾਦ ਤੋਂ ਬੇਦਖਲ ਕਰ

ਦਿੱਤਾ ਹੈ। ਇਹਨਾ ਨਾਲ ਲੈਣ ਦੇਣ

ਕਰਨ ਵਾਲਾ ਖ਼ੁਦ ਜਿੰਮੇਵਾਰ ਹੋਵੇਗਾ।

🖛 ਅਸੀ. ਗਰਜੀਤ ਸਿੰਘ ਪੱਤਰ ਸੰਤਾ

ਸਿੰਘ ਤੇ ਜਤਿੰਦਰ ਕੌਰ (ਜੋਤੀ) ਉਰਫ

ਕਿਰਨ ਬਾਲਾ ਪਤਨੀ ਗਰਜੀਤ ਸਿੰਘ

ਵਾਸ਼ੀਆਨ ਪਿੰਡ ਮਾਜ਼ਰੀ ਕਿਸਨੇ ਵਾਲੀ

ਤਹਿਸੀਲ ਅਮਲੋਹ, ਜਿਲਾ ਫਤਿਹਗੜ

ਸਾਹਿਬ ਨੇ ਆਪਣੇ ਲੜਕੇ ਜਗਨਵੀਰ

ਸਿੰਘ ਤੇ ਨੂੰਹ ਸੋਨਲ ਵਰਮਾਂ ਨੂੰ ਕਹਿਣੇ

ਤੋਂ ਬਾਹਰ ਹੋਣ ਕਰਕੇ ਆਪਣੀ ਚਲ

ਅਚੱਲ ਜਾਇਦਾਦ ਤੋਂ ਬੇਦਖਲ ਕਰ

ਦਿੱਤਾ ਹੈ। ਇਹਨਾ ਨਾਲ ਲੈਣ ਦੇਣ

ਕਰਨ ਵਾਲਾ ਖੁਦ ਜਿੰਮੇਵਾਰ ਹੋਵੇਗਾ।

🖛 ਮੈਂ, ਸਲਮਾ ਵਿਧਵਾ ਗੁਰਮੇਲਾ

ਵਾਸੀ ਪਿੰਡ ਘਨੌਰੀ ਖੇੜਾ ਸਬ

ਤਹਿਸੀਲ ਘਨੌਰ ਤਹਿਸੀਲ ਰਾਜਪੁਰਾ

ਜਿਲਾ ਪਟਿਆਲਾ ਨੇ ਆਪਣੇ ਲੜਕੇ

ਸਰਿੰਦਰ ਸਿੰਘ ਨੂੰ ਕਹਿਣੇ ਤੋਂ ਬਾਹਰ

ਹੋਣ ਕਰਕੇ ਆਪਣੀ ਚਲ ਅਚੱਲ

ਜਾਇਦਾਦ ਤੋਂ ਬੇਦਖਲ ਕਰ ਦਿੱਤਾ ਹੈ

ਇਸ ਨਾਲ ਲੈਣ ਦੇਣ ਕਰਨ ਵਾਲਾ

🖛 ਮੈਂ', ਇਸਵਰ ਚੰਦ ਪੁੱਤਰ ਲਾਇਕਾ

ਰਾਮ ਵਾਸੀ ਪਿੰਡ ਕਾਮੀ ਕਲਾਂ ਸਬ

ਤਹਿਸੀਲ ਘਨੌਰ ਤਹਿਸੀਲ ਰਾਜਪਰਾ

ਜਿਲਾ ਪਟਿਆਲਾ ਨੇ ਆਪਣੇ ਲੜਕੇ

ਸੁਭਾਸ ਚੰਦ ਤੇ ਨੂੰਹ ਮਨਜੀਤ ਕੌਰ ਨੂੰ

ਕਹਿਣੇ ਤੋਂ ਬਾਹਰ ਹੋਣ ਕਰਕੇ ਆਪਣੀ

ਚਲ ਅਚੱਲ ਜਾਇਦਾਦ ਤੋਂ ਬੇਦਖਲ

ਕਰ ਦਿੱਤਾ ਹੈ। ਇਹਨਾਂ ਨਾਲ ਲੈਣ ਦੇਣ

ਕਰਨ ਵਾਲਾ ਖਦ ਜਿੰਮੇਵਾਰ ਹੋਵੇਗਾ।

🖛 ਮੈਂ, ਮਰਾਰੀ ਸ਼ਰਮਾ ਪੱਤਰ ਨਰੈਣ

ਦਾਸ ਵਾਸੀ #1096, ਗਾਂਧੀ ਕਲੋਨੀ

ਰਾਜਪੂਰਾ ਤਹਿ ਰਾਜਪੂਰਾ, ਜ਼ਿਲਾ

ਪਟਿਆਲਾ ਨੇ ਆਪਣੇ ਪੱਤਰ ਅੰਕਸ਼

ਸ਼ਰਮਾ ਨੂੰ ਕਹਿਣੇ ਤੋਂ ਬਾਹਰ ਹੋਣ

ਕਰਕੇ ਆਪਣੀ ਚਲ ਅਚੱਲ

ਜਾਇਦਾਦ ਤੋਂ ਬੇਦਖਲ ਕਰ ਦਿੱਤਾ ਹੈ।

ਇਸ ਨਾਲ ਲੈਣ ਦੇਣ /ਵਰਤ ਵਿਹਾਰ

ਕਰਨ ਵਾਲਾ ਖੁਦ ਜਿੰਮੇਵਾਰ ਹੋਵੇਗਾ।

🖛 ਮੈਂ', ਬਲਕਾਰ ਸਿੰਘ ਪੁੱਤਰ ਅਮੀ

ਚੰਦ ਵਾਸੀ ਪਿੰਡ ਖੇੜਾ ਗੱਜੂ

ਤਹਿਸੀਲ ਰਾਜਪੁਰਾ ਜਿਲਾ ਪਟਿਆਲਾ

ਨੇ ਆਪਣੇ ਪੋਤਰੇ ਸੈਜੇ ਕੁਮਾਰ ਪੁੱਤਰ

ਸੰਗਤ ਵਿਚ ਪੈਣ ਤੇ ਕਹਿਣੇ ਤੋਂ ਬਾਹਰ

ਹੋਣ ਕਰਕੇ ਆਪਣੀ ਚਲ ਅਚੱਲ

ਜਾਇਦਾਦ ਤੋਂ ਬੇਦਖਲ ਕਰ ਦਿੱਤਾ ਹੈ

ਇਸ ਨਾਲ ਲੈਣ ਦੇਣ. ਵਰਤ ਵਿਹਾਰ

ਕਰਨ ਵਾਲਾ ਖਦ ਜਿੰਮੇਵਾਰ ਹੋਵੇਗਾ

🖛 ਅਸੀਂ ਗੁਰਜੀਤ ਸਿੰਘ ਪੁੱਤਰ ਸੰਤਾਂ

ਸਿੰਘ ਅਤੇ ਜਤਿੰਦਰ ਕੌਰ ਜੋਤੀ ਉਰਫ

ਕਿਰਨ ਬਾਲਾ ਨਿਵਾਸੀ ਪਿੰਡ ਮਾਜਰੀ

ਕਿਸਨੇ ਵਾਲੀ ਤਹਿਸੀਲ ਅਮਲੋਹ

ਫਤਿਹਗੜ ਸਾਹਿਬ ਆਪਣੇ ਲੜਕੇ

ਜਗਨਵੀਰ ਸਿੰਘ ਅਤੇ ਨੂੰਹ ਸੋਨਲ

ਵਰਮਾ ਨੂੰ ਆਪਣੇ ਕਹਿਣੇ ਤੋਂ ਬਾਹਰ

ਹੋਣ ਕਰਕੇ ਚੱਲ ਅਚੱਲ ਜਾਇਦਾਦ

(ਵਹੀਕਲ ਟਰਾਂਸਫਰ)

🖛 ਵਹੀਕਲ ਨੰ.ਪੀਬੀ11ਬੀਸੀ5908

ਜੋਕਿ ਰਾਜਿੰਦਰ ਸਿੰਘ ਦੇ ਨਾਮ ਹੈ ਉਹਨਾਂ

ਦੀ ਮੌਤ 31.07.2020 ਨੂੰ ਹੋਣ ਤੋਂ

ਬਾਅਦ ਸੁਖਵਿੰਦਰ ਸਿੰਘ ਪੁੱਤਰ ਲੇਟ

ਰਾਜਿੰਦਰ ਸਿੰਘ ਵਾਸੀ ਪਿੰਡ ਉਪਲਹੇੜੀ

ਤਹਿਸੀਲ ਰਾਜਪੁਰਾ ਜਿਲਾ ਪਟਿਆਲਾ

ਨੇ ਅਪਲਾਈ ਕੀਤਾ ਹੈ। ਇਸ ਸਬੰਧੀ

ਕਿਸੇ ਨੂੰ ਇਤਰਾਜ ਹੋਵੇ ਤਾਂ 15 ਦਿਨਾਂ

ਅੰਦਰ ਰੀਜਨਲ ਟਰਾਂਪੋਰਟ ਅਥਾਰਟੀ

ਪਟਿਆਲਾ ਨਾਲ ਸੰਪਰਕ ਕਰੇ।

ਤੋਂ ਬੇਦਖਲ ਕਰਦੇ ਹਾਂ।

ਲੇਟ ਬਲਵਿੰਦਰ ਸਿੰਘ ਨੂੰ ਭੈੜੀ

ਖੁਦ ਜਿੰਮੇਵਾਰ ਹੋਵੇਗਾ।

ਸਬੰਧਤ ਨੋਟ ਕਰਨ।

तरामीहारी इपिग्नीरामु

ਬੇਦਖਲੀ ਨੋਟਿਸ

ਨਾਂ ਬਦਲੀ 🕶 ਮੈਂ', ਰਣਜੀਤ ਸਿੰਘ ਮਾਂਗਟ ਪੁੱਤਰ

ਮੁੱਘਰ ਸਿੰਘ ਵਾਸੀ ਪਿੰਡ ਕਟਾਣਾ ਸਾਹਿਬ ਡਾਕਖਾਨਾ ਕੁੱਬਾ (ਲੁਧਿਆਣਾ) ਨੇ ਨਾਮ ਬਦਲ ਕੇ ਰਣਜੀਤ ਸਿੰਘ ਰੱਖ ਲਿਆ ਹੈ। 🖛 ਮੈ*, ਸੋਨੀਆ ਉਰਫ ਰਮਨ ਸਾਹਨੀ ਵਾਸੀ ਧੀਰਜ ਕੁਮਾਰ ਵਾਸੀ #03, ਸੈਕਟਰ 2-ਸੀ, ਮੰਡੀ ਗੋਬਿੰਦਗੜ੍ਹ, ਜਿਲ੍ਹਾ ਫਤਹਿਗੜ੍ਹ ਸਾਹਿਬ ਨੇ ਆਪਣਾ ਨਾਂ ਸੋਨੀਆ ਉਰਫ਼ ਰਮਨ ਸਾਹਨੀ ਤੋਂ ਬਦਲ ਕੇ ਸੋਨੀਆ ਰੱਖ ਲਿਆ ਹੈ।

 I. Harjinder S/O Gurdial, R/O Aliwal, Distt: Jalandhar. Have Changed my Name From Harjinder TO Harjinder Singh All Concern Noted.

 Harjinder S/O Gurdial, R/O Aliwal, Distt: Jalandhar. Have Changed my Son Name From Sahilpreet TO Sahilpreet Singh All Concern Noted. Harjinder S/O Gurdial, Aliwal, Distt: Jalandhar. Have Changed my daughter Name From Kamaljit TO Kamaljit Kaur All Concern Noted.

 I. Dalieet Singh S/o Hari Singh R/o House No. 598. Street No. 11. Shakti Nagar, Dera Bassi. Tehsil Dera Bassi, Distt. S.A.S. lagar have changed my name Daljit Singh to Daljeet Singh.

ਆਮ ਸੂਚਨਾ

▼ I. Manu Sharma s/o Late Keemati Lal Sharma Resident of Moh. Rama Street Ward No.2 Bassi Pathana Tehsil Bassi Pathana Distt. Fatehgarh declare that Keemati Lal Sharam and Kimti Lal Sharma both name of one and same person i.e. my father names. He knows with both names. Keemati Lal Sharma is his correct

▼ I, Rajinder Kaur W/o Daljeet Singh R/o House No. 598, Street No. 11, Shakti Nagar, Dera Bassi, Tehsil Dera Bassi, Distt. S.A.S. Nagar (Punjab), declare That husband's correct name is Daljeet Singh. but in my Passport No. 14852755 written as "Daljit Singh" wrongly. I want to correct my husband's name Daljit Singh to Daljeet Singh in my Passport.

Sohan Singh VPO Daffar, Tehsil Dasuya, Distt. Hoshiarpur, (Punjab) declare That the name of my wife written wrongly Balvir Kaur in my Passport No. L1074849 . her correct name is Balbir Kaur may please amended in my Passport No. L1074849.

ਬੇਦਖਲੀ ਵਾਪਸ 🖛 ਮੈਂ', ਸਿੰਕਦਰ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਜਟਾਣਾ ਕਲਾਂ ਤਹਿ: ਸਰਦੁਲਗੜ੍ਹ (ਮਾਨਸਾ) ਨੇ ਆਪਣੇ ਲੜਕੇ ਗੁਰਵਿੰਦਰ ਸਿੰਘ ਅਤੇ ਉਸਦੀ ਪਤਨੀ ਰੁਪਿੰਦਰ ਕੋਰ ਨੂੰ ਬੇਦਖਲ ਕੀਤਾ ਸੀ । ਹੁਣ ਮੇਰਾ ਲੜਕਾ ਗੁਰਵਿੰਦਰ ਸਿੰਘ ਤੇ ਨੂੰਹ ਰਪਿੰਦਰ ਕੋਰ ਮੇਰੇ ਕਹਿਣੇ ਵਿਚ ਹਨ। ਅਖਬਾਰ ਵਿੱਚ ਦਿੱਤੀ ਬੇਦਖਲੀ ਮੈਂ ਵਾਪਿਸ ਲੈਦਾ ਹਾਂ ਅੱਜ ਤੋਂ ਬਆਦ ਇਹ ਮੇਰੀ ਚੱਲ-ਅਚੱਲ ਜਾਇਦਾਦ

ਦੇ ਹੱਕਦਾਰ ਹੋਣਗੇ।

ਮੁਬਾਰਕਬਾਦ ਦਿੱਤੀ ਅਤੇ ਸਾਰੇ ਵਿਦਿਆਰਥੀਆਂ ਨੂੰ ਸ਼੍ਰੀ ਰਾਮ ਜੀ ਦੇ ਜੀਵਨ ਤੋਂ ਪ੍ਰੇਰਣਾ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਕੂਲ ਦੇ ਮੈ ਨੇ ਜਮੈਂਟ ਤੌਂ ਇਲਾਵਾ ਵਿਦਿਆਰਥੀ ਅਤੇ ਅਧਿਆਪਕ

ਪਬਲਿਕ ਨੋਟਿਸ ਆਮ ਜਨ ਸਧਾਰਨ ਨੂੰ ਇਹ ਜਾਣਕਾਰੀ ਦਿਤੀ ਜਾਂਦੀ ਹੈ ਕਿ ਰਾਜਿੰਦਰ ਕੌਰ ਰਾਣੀ ਪਤਨੀ ਜਰਨੈਲ ਸਿੰਘ ਵਾਸੀ ਬਾਰ ਕਲੋਨੀ ਤਪਾ ਬਰਨਾਲਾ ਸਟੇਟ ਬੈਂਕ ਆਫ ਇੰਡੀਆ, ਬਾਂਚ ਜੀਟੀ ਰੋਡ, ਸੰਗਰੂਰ-ਧੂਰੀ ਰੋਡ, ਬੈਨਰਾ 148034 ਜਾਇਦਾਦ ਨੂੰ ਗਹਿਣੇ ਰੂਖ ਕੇ ਕਰਜਾ ਲੈਣਾ ਚਾਹੁੰਦੇ ਹਨ ਗੁਰਮੀਤ ਸਿੰਘ ਪੁੱਤਰ ਸੁਖਦੇਵ ਸਿੰਘ ਦੁਆਰਾ ਹਰਮੇਸ਼ ਮਾਰ ਪੁੱਤਰ ਦਰਸ਼ਨ ਕੁਮਾਰ ਅਤੇ ਸੁਰਿਦਰ ਕੁਮਾਰ ਪੁੱਤਰ ਰਾਮ ਨਾਥ ਦੇ ਪੁਖ ਵਿਚ ਤਹਰੀਰ ਅਸਲ ਵਿਕਰੀ ਡੀਡ ਟੰ ਭਾਗੋਵਾਨਾ ਬਸਤੀ ਸੰਗਰਰ ਅਤੇ ਹਰਮੇਸ਼ ਕੁਮਾਰ ਪੱਤਰ ਦਰਸ਼ਨ ਕਮਾਰ ਅਤੇ ਸਰਿੰਦਰ ਕਮਾਰ ਪੱਤਰ ਰਾਮ ਨਾਥ ਟੂਆਰਾ ਸ਼ਵੀਨ ਸ਼ਰਮਾ ਪੁੱਤਰ ਅਸ਼ੋਕ ਕੁਮਾਰ ਸ਼ਰਮਾ ਅਤੇ ਪਰਦੀਪ ਕਮਾਰ ਪੱਤਰ ਰਾਮ ਪਾਲ ਦੇ ਪਖ ਵਿਚ ਤਹਰੀਰ ਅਸਲ ਵਿਕਰੀ ਡੀਡ ਨੂੰ 2850 ਮਿਤੀ 2.9.2011 ਖੇਤਰ 200 ਵਰਗ ਗਜ ਬਾਗੋਵਾਨਾ ਬਸਤੀ ਸੰਗਰੂਰ ਗੁਆਚ ਗਈਆਂ ਹਨ ਅਤੇ ਲਭ ਨਹੀ ਰਹੀਆਂ।

ਕੋਈ ਵਿਅਕਤੀ ਜਿਨਾਂ ਨੂੰ ਉਪਰੋਕਤ ਵਿਕਰੀ ਡੀਡ ਦੀ ਜਾਣਕਾਰੀ ਹੈ ਅਤੇ ਕੋਈ ਵਿਅਕਤੀ ਜਿਸ ਦਾ **ਉਪਰੋਕਤ** ਸਾਇਦਾਦ ਸੰਬੰਧੀ ਟਾਇਟਲ ਜਾਂ ਦਾਅਵਾ ਹੈ ਉਹ ਇਸ ਨੋਟਿਸ ਤੋਂ 15 ਦਿਨਾਂ ਦੇ ਅੰਦਰ ਨਿਮਨਹਸਤਾਖਰੀ ਨੂੰ ਸੰਪਰਕ ਕਰ ਕਿਦਾ ਹੈ। ਬਾਅਦ ਵਿਚ ਕਿਸੇ ਤਰਾਂ ਕਿਸੇ ਦਾਅਵੇ ਨੰ ıਨਿਆ ਨਹੀਂ ਜਾਵੇਗਾ ਅਤੇ ਮੇਰੇ ਗਾਹਕ ਨੂੰ ਸੁਰਖਿਅਤ ਲੈਣਦਾਰ ਮੈਨਿਆ ਜਾਵੇਗਾ ਅਤੇ ਉਸ ਦਾ ਉਪਰ ਦਰਸਾਈ ਸਾਇਦਾਦ *'*ਤੇ ਪਹਿਲਾ ਚਾਰਜ ਹੋਵੰਗਾ ਅਤ^{ੋਂ} ਇਸ ਤੋਂ ਕਿਸੇ ਵਿਅਕਤੀ ਨੂੰ ਕਿਸੇ ਤਰਾਂ ਦੇ ਨੁਕਸਾਨ ਲਈ ਮੇਰਾ ਗਾਹਰ ਰਾਜਿੰਦਰ ਕੌਰ ਰਾਣੀ ਪਤਨੀ ਜਰਨੈਲ ਸਿੰਘ ਵਾਸੀ ਬਾ

ਕਲੋਨੀ ਤਪਾ ਬਰਨਾਲਾ, 98727-03301



ਪਬਲਿਕ ਨੋਟਿਸ

ਬਿਲਡਿੰਗ ਪਹਿਲੀ ਸੁਸਾਇਟੀ ਲਿਮ. ਪਲਾਟ ਨੂੰ 8. ਸੈਕਟਰ 49ਏ. ਚੰਡੀਗੜ ਮਾਮ ਜਨ ਸਾਧਰਨ ਅਤੇ ਸਾਰੇ ਸਬੈਧੀਆਂ ਨੂੰ ਇਹ ਨੋਟਿਸ

ਰਵਿੰਦਰ ਸਿੰਘ ਭਸੀਨ (ਆਧਾਰ 6065 4838 6365 ਮਾਲਕ ਫਲੈਟ ਨੂੰ 641, ਕੈਟ ਏ, ਪਹਿਲੀ ਮੈਜਿਲ, ਪੀਐਸਬੰ ਮਫਸਰਜ ਕੋਆਪ. ਹਾਊਸ ਬਿਲਡਿੰਗ ਪਹਿਲੀ ਸੁਸਾਇਟੀ ਲਾਪਰੇਟਿਵ ਸਸਾਇਟੀਆਂ ਚੰਡੀਗੜ੍ਹ ਨੂੰ ਸੂਬੂ ਲੀਜ ਡੀਡ ਜੋ ਉਸ ਦੇ ਪਖ ਵਿਚ ਮਿਤੀ 9.1 2020 ਨੂੰ ਸਬ ਰਜਿਸਟਰਾਰ ਜ਼ਿਡੀਗੜ ਦੇ ਦਫ਼ਤਰ ਤਹਰੀਰ ਅਤੇ ਰਜਿਸਟਰ ਹੋਈ ਦੇ ਆਧਾਰ 'ਤੇ ਆਪਣੇ ਫਲੈਂਟ ਦੇ ਲੀਜ ਹੋਲਡ ਹੱਕਾਂ ਦੰ ਤਬੀਦਲੀ ਲਈ ਡੀਡ ਬਣਾਊਣ ਅਤੇ ਫਲੈਟ ਦੀ ਤਬਦੀਲੀ ਆਪਣੇ ਪੱਤਰ ਭਵਨੀਤ ਸਿੰਘ (ਆਧਾਰ 5362, 3907 2832) ਦੇ ਪਖ ਵਿਚ ਕਰਨ ਲਈ ਐਨਓਸੀ ਜਾਰੀ ਕਰਨ ਲਈ ਬੇਨਤੀ ਕੀਤੀ ਹੈ ਜੋ ਕਿ ਮਾਤਾ ਤੋ ਪੁੱਤਰ ਦੇ ਪਖ ਵਿਚ ਤਸਦੀ**ਲੀ। ਜੇਕਰ ਕਿਸੇ ਵਿਅਕਤੀ ਦਾ ਦਸੇ ਫਲੈਂਟ ਸ**ੰਸ਼ਹੀ ਐਨਓਸੀ/ਫਲੈਟ ਦੀ ਮਲਕੀਅਤ/ਮੈਬਰਸ਼ਿਪ ਦੀ ਤਬਦੀਲੀ /ਸਬ ਲੀਜ ਡੀਡ ਹੱਕਾਂ ਦੀ ਤਬਦੀਲੀ ਬਿਨੈਕਾਰ ਸੀ ਭਵਨੀਤ ਸਿੰਘ ਪਤਰ ਸਵ. ਸੀ ਰਵਿੰਦਰ ਸਿੰਘ ਭਸੀਨ . ਦੇ ਪਖ ਵਿਚ ਕੀਤੇ ਜਾਣ ਸੰਬਧੀ ਕੋਈ ਇਤਰਾਜ ਹੈ ਤਾਂ ੳਹ ਆਪਣਾ ਇਤਰਾਜ ਲਿਖਤੀ ਤੋਰ 'ਤੇ ਇਸ ਨੋਟਿਸ ਦੇ ਪ੍ਰਕਾਸ਼ਨ ਦਸਤਾਵੇਜੀ ਸਬਤਾਂ ਸਮੇਤ ਭੇਜ ਸਕਦਾ ਹੈ, ਜਿਸ ਵਿਚ ਮਸਫਲ ਰਹਿਣ[ੋ] ਤੇ ਫਲੈਟ ਦੀ ਮਲਕੀਅਤ ਦੀ ਤਬਦੀਲੀ . ਦਿਤੀ ਜਾਵੇਗੀ ਅਤੇ ਬਾਅਦ ਵਿਚ ਕਿਸੇ ਤਰਾਂ ਦੇ ਕਿਸੇ ਦਾਅਵੇ ਨੂੰ ਮੰਨਿਆ ਜਾਵੇਗਾ। ਦ ਪੀਐਸਬੀ ਅਫਸਰਜ ਕੋਆਪ. ਹਾੳਸ

ਬਿਲਡਿੰਗ ਪਹਿਲੀ ਸੁਸਾਇਟੀ ਲਿਮ

2415) ਦੇ 66.66 ਫੀਸਦੀ ਹਿਸੇ ਦੇ ਮਾਲਕਾਨਾ ਹੱਕ ਸਵ

ਜੋਗਿੰਦਰ ਕੌਰ ਦੀ ਬਿਨਾ ਵਸੀਅਤ ਮੌਤ ਦੇ ਆਧਾਰ 'ਤੇ ਤਬਦੀਲ ਕਰਨ ਸਬੰਧੀ। ਆਮ ਜਨ ਸਧਾਰਨ ਤੇ ਸਾਰੇ ਸਬੰਧੀਆਂ ਨੂੰ ਸੂਚਿਤ ਕੀਤ ਜਾਂਦਾ ਹੈ ਕਿ ਇਸ ਦਫਤਰ ਦੇ ਰਿਕਾਰਡ ਮਤਾਬਕ ਸੀਮਤੀ ਜੋਗਿੰਦਰ ਕੌਰ ਰਿਹਾਇਸੀ ਸਾਈਟ ਨੂੰ 2173, ਸੈਕਟਰ 44

ਗੁਰਪ੍ਰੀਤ ਸਿੰਘ ਢਿੱਲੋਂ, ਪ੍ਰੀਤਇੰਦਰ ਕੌਰ ਨੇ ਦਸਿਆ ਹੈ ਕਿ ਸੀ੍ਮਤੀ ਜੋਗਿੰਦਰ ਕੌਰ ਦੀ ਮੌਤ ਮਿਤੀ 4/8/2014 ਨੂੰ ਹੋ ਚੁੱਕੀ ਹੈ ਅਤੇ ਉਸ ਨੇ ਦਸਿਆ ਹੈ ਕਿ ਮ੍ਰਿਤਕ ਮਾਲਕ/ਲੀਜੀ

1. ਗੁਰਪ੍ਰੀਤ ਸਿੰਘ ਢਿੱਲੋਂ-ਪੁੱਤਰ . ਪੀਤਇੰਦਰ ਕੌਰ-ਪੱਤਰੀ

ਪ੍ਰਕਾਸ਼ਨ ਦੀ ਮਿਤੀ ਤੋਂ 30 ਦਿਨਾਂ ਦੇ ਅੰਦਰ ਭੇਜ ਸਕਦਾ ਹੈ। ਅਜਿਹਾ ਨਾ ਹੋਣ 'ਤੇ ਉਪਰੋਕਤ ਜਾਇਦਾਦ ਦੇ ਦਰਸਾਏ ਹਿੱਸੇ ਦਾ ਇਤਕਾਲ ਇਸ ਅਨੁਸਾਰ ਉਪਰੋਕਤ ਲਾਭਪਾਤਰੀਆਂ ਦ ਉਪਰੰਤ ਕਿਸੇ ਦਾਅਵੇ ਨੂੰ ਮੰਨਿਆ ਨਹੀਂ ਜਾਵੇਗਾ।

ਸੀ ਸੰਯਮ ਗਰਗ, ਐਚਸੀਐਸ, ਅਸਿਸਟੈਂਟ ਅਸਟੇਟ ਆਫਿਸਰ ਯੂ.ਟੀ., ਚੰਡੀਗੜ੍ਹ (ਅਸਟੇਟ ਅਫ਼ਸਰ ਦੀਆਂ ਸ਼ਕਤੀਆਂ ਦੀ

⊋ SBI ਸਟੇਟ ਬੈਂਕ ਆਫ ਇੰਡੀਆ ਮੀਨੀ ਸੈਕ., ਫਰੀਦਕੋਟ ਬਾਂਚ

(ਰੂਲ 8(1)) ਕਬਜ਼ਾ ਨੋਟਿਸ (ਅਚੱਲ ਜਾਇਦਾਦ ਲਈ) ਜਿਵੇਂ ਕਿ ਨਿਮਨ ਹਸਤਾਖਰੀ ਜੋ ਕਿ ਸਟੇਟ ਬੈਂਕ ਆਫ਼ ਇੰਡੀਆ, ਦਾ ਅਧਿਕਾਰਤ ਅਫ਼ਸਰ ਹੋਣ ਨਾਤੇ ਸਕਿਉਰਿਟਾਈਜੇਸ਼ਨ ਐਂਡ ਰੀਕੈਸਟਰਕਸ਼ਨ ਆਫ਼ ਫਾਈਨੈਂਸ਼ੀਆ ਮੈਸੇਟਸ ਐਂਡ ਇਨਫੋਰਸਮੈਂਟ ਆਫ਼ ਸਕਿਊਰਿਟੀ ਇੰਟਰਸਟ ਐਕਟ 2002 (2002 ਦਾ 54) ਅਤੇ ਸੈਕਸ਼ਨ 13(12) ਤਹਿਤ ਮਿਲੀਆਂ ਤਾਕਤਾਂ ਦੀ ਵਰਤੋਂ ਕਰਦਿਆਂ ਜਿਸ ਨੂੰ ਕਿ

ਰਸਟਰ ਅਤੇ ਵਿਲਚਯੋਜਦ ਆਲੇ ਸਰਿਬ੍ਰਹਿਵਾਂ ਵਿਦਾਸ ਅੱਖਣ 2002 12002 ਦੇ ਤੋਂ ਅਤੇ ਅਕਸ਼ਨ 13(12) ਤੋਂ ਹੋਏ ਜਿਲ੍ਹਾਂ ਤੋਂ ਕਰ ਦੇ ਪਾਵਿਆ ਜਿਕਉਰਿਟੀ ਇੰਟਰਸਟ (ਇਨਫੋਰਸਮੈਂਟ) ਰੂਲਜ਼ 2002 ਦੇ ਰੂਲ 54 ਨਾਲ ਪੜ੍ਹਿਆ ਜਾਵੇਂ ਤਹਿਤ ਹੋਣ ਦਰਸ਼ਾਈਆਂ ਮਿਤੀਆਂ ਨੂੰ ਡਿਮਾਂਤ ਨੋਟਿਸ ਜਾਰੀ ਕਰਦਿਆਂ ਕਰਜ਼ਦਾਰਾਂ/ਗਰ ਨੂੰ ਸਬੰਧਤ ਡਿਮ੍ਰਾਂਡ ਨ੍ਰੋਟਿਸ ਵਿਖੇ ਦਰਸਾਈ ਰਕ੍ਰਮ ਦਸੇ ਨੋਟਿਸ ਪ੍ਰਾਪੁਤ ਹੋਣ ਦੀ ਮਿੜ੍ਹੀ ਤੋਂ 60 ਦਿਨਾਂ ਦੇ ਅੰਦਰ ਅਦਾ ਕਰਨ ਲਈ ਕਿਹਾ ਸੀ। ਕਰਜ਼ਦਾਰ/ਗਰੈਟਰ ਇਹ ਰਕਮ ਅਦਾ ਕਰਨ ਵਿਚ ਅਸਫ਼ਲ ਰਹੇ ਸੋ ਕਰਜ਼ਦਾਰਾਂ/ਗਰੈਟਰਾਂ ਨੂੰ ਅਤੇ ਆਮ ਜਨ ਸਧਾਰਨ ਨੂੰ ਇਹ ਨੌਟਿਸ ਦਿੱਤਾ ਜਾਂਦਾ ਹੈ ਕਿ ਨਿਮਨਹਸਤਾਖਰੀ ਨੇ ਹੇਠ ਦਰਸਾਈ ਜਾਇਦਾਦ ਦਾ ਦੱਸੇ ਐਕਟ ਦੇ ਸੈਕਸ਼ਨ 13(4) ਦੀ ਤਾਕਤਾਂ ਦੀ ਵਰਤੋਂ ਕਰਦਿਆਂ ਜਿਸ ਨੂੰ ਦੱਸੇ ਰੂਲ ਦੇ ਰੂਲ 8 ਅਤੇ 9 ਨਾਲ ਪੜ੍ਹਿਆ ਜਾਵੇ ਤਹਿਤ ਹੇਠ ਖਾਤੇ

ਨਾਲ ਦਰਸ਼ਾਈਆਂ ਮਿਤੀਆਂ ਨੂੰ ਕਬਜ਼ਾ ਲੈ ਲਿਆ ਹੈ। ਕਰਜ਼ਦਾਰਾਂ/ਗਰੈਟਰਾਂ ਨੂੰ ਖਾਸ ਕਰਕੇ ਅਤੇ ਆਮ ਜਨ ਸਧਾਰਨ ਨੂੰ ਇਹ ਸਚਿਤ ਕੀਤਾ ਜਾਂਦਾ ਹੈ ਕਿ ਹੇਠ ਦਰਸਾਈ ਜਾਇਦਾਦ ਨਾਲ ਕੋਈ ਲੈਣ-ਦੇਣ ਨਾ ਕੀਤਾ ਜਾਵੇ ਜਾਇਦਾਦ ਾਲ ਕੋਈ ਵੀ ਲੈਣ-ਦੇਣ ਸਟੇਟ ਬੈਂਕ ਆਫ਼ ਇਡੀਆ, ਦਾ ਮਾਮਲਾ ਹੈ ਅੰਤੇ ਅਜਿਹਾ ਕਰਨ ਵਾਲਾ ਹੇਠ ਦੱਸੀ ਰਕਮ ਸਮੇਤ ਇਸ ਉਪਰੈਤ ਬਿਆਜ ਅਤੇ ਹੋਰ ਚਾਰਜ ਦਾ ਦੇਣਦਾਰ

ਬੈਂਕ ਦਾ ਸਾਰੀ ਚਲੰਤ ਜਾਇਦਾਦ ਜੋ ਬੈਂਕ ਫਾਇਨਾਂਸ ਵਲੋਂ ਖਰੀਦੀ ਗਈ ਸਮੇਤ ਪਾਪਤੀਆ 'ਤੇ ਯੋਗ ਕਬਜਾ ਅਤੇ ਰਹਿਣ (ਗਿਰਵੀ ਚਾਰਜ) ਹੈ। ਜਾਇਦਾਦ ਦੇ ਮਾਲਕਾਂ/ਕਬਜਾਧਾਰਕਾਂ ਨੂੰ ਹਿਦਾਇਤ ਦਿੱਤੀ ਜਾਂਦੀ ਹੈ ਕਿ ਉਹ ਇਸ ਨੌਟਿਸ ਦੇ 30 ਦਿਨਾਂ ਦੇ ਅੰਦਰ ਅਸਲ ਭੌਤਿਕ ਕਬਜਾ ਨਿਮਨਹਸਤਾਖਰੀ ਨੂੰ ਦੇ ਦੇਣ ਤਾਂ ਜੋ ਜ਼ਿਲ੍ਹਾ ਮੈਜਿਸਟਰੇਟ ਦੀ ਦੇਖਰੇਖ ਐਕਟ ਦੀ ਧਾਰਾ 14 ਤਹਿਤ ਜੋਰ ਜਬਰਦਸਤੀ ਦੀ ਵਰਤੋਂ ਨਾ ਕਰਨੀ ਪਵੇ ਅਤੇ ਜੇਕਰ ਕਰਜਦਾਰ/ਗਰੈਟਰ ਬਕਾਏ ਦੀ ਅਦਾਇਗੀ ਨਹੀਂ ਕਰਦੇ ਤਾਂ ਬੈਂਕ ਵਲ ਬਕਾਏ ਦੀ ਵਸੂਲੀ ਲਈ ਸਰੇਫੇਸੀ ਐਕਟ 2002 ਵਿਖੇ ਦਰਸਾਈ ਪਕਿਰਿਆ ਤਹਿਤ ਜਾਇਦਾਦ ਵੇਚੀ ਜਾਵੇਗੀ।

ਰਜਦਾਰਾਂ/ਗਰੰਟ⁼ਾਂ ਨੂੰ ਇਹ ਧਿਆਨ ਦਿਵਾਇਆ ਜਾਂਦਾ ਹੈ ਕਿ ਐਕਟ ਦੇ ਸੈਕਸ਼ਨ 13 ਦੇ ਸਬ-ਸੈਕਸ਼ਨ 8 ਤਹਿਤ ਅਜੇ ਵੀ ਉਨ੍ਹਾਂ ਕੋਲ ਸੁਰਖਿਅਤ ਜਾਇਦਾਦ ਨੂੰ ਛੁਡਵਾਉਣ ਦ ਅਚੱਲ ਜਾਇਦਾਦ ਦਾ ਵੇਰਵਾ ਦਾ ਨਾਂ ਖਾਤਾ : ਬਲਦੇਵ ਸਿੰਘ ਕਰਜਦਾਰ∕ਫਰਮ : ਬਲਦੇਵ ਸਿੰਘ 18.08.2023

ਅਚੱਲ ਜਾਇਦਾਦ ਮਕਾਨ ਮਿਣਤੀ 100 ਵਰਗ ਗਜ ਜੋ 17ਕੇ (ਰ. ਤੇਰਾਂ ਲੱਖ ਸਤਾਹਠ ਹਜ਼ਾਰ ਇਕ ਸੌ ਛੇ ਸਿਰਫ) ਪੁੱਤਰ ਅਜੀਤ ਸਿੰਘ, ਪਿੰਡ ਬੁਰਜ ਮਸੂਤਾਂ, ਡਾਕਖਾਨਾ ਘੁਗਿਆਨਾ, ਅਤੇ ਮਿਤੀ 18.8.2023 ਤੋਂ ਬਿਆਜ ਅਤੇ ਇਸ 11ਐਮ ਦਾ 100/10618 ਹਿਸਾ ਜਿਸ ਦਾ ਖਸਰਾ ਨੂੰ 7157 7-11, ਖੇਵਟ ਨੰ 550, ਸਥਿਤੀ ਅਗਵਾਰ ਬਨੀਆਂ ਕਾ ਤਹਿ ਅਤੇ ਜਿਲਾ ਫਰੀਦਕੋਟ, ਗਰੈਂਟਰ ਗਲੀ ਨੂੰ 21. ਦੋਗਰ ਬਸਤੀ ਫਰੀਦਕੋਟ ਵਿਕਰੀ ਡੀਡ ਨੂੰ ਨੂੰ ਘਟਾ ਕੇ : ਸ੍ਰੀ ਗੁਰਦਿਤ ਸਿੰਘ ਪੁੱਤਰ ਗੁਲਜਾਰ ਸਿੰਘ ਗਲ਼ੀ ਨੂੰ 1, ਨਿਊ ਹਰਿੰਦਰਾ 4250 ਮਿਤੀ 27.3.2017 ਰਾਹੀ ਸ੍ਰੀ ਬਲਦੇਵ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਬਰਜ ਮਸਤਾਂ, ਡਾਕਖਾਨਾ ਘਗਿਆਂ ਤਹਿ ਅਤੇ ਜਿਲਾ ਫਰੀਦਕੋਟ ਦੇ ਨਾਂ ਹੈ, ਚਾਰਦੀਵਾਰ ਨਗਰ, ਨੇੜੈ ਬਾਬਾ ਫਰੀਦ ਪਬਲਿਕ ਹੇਠ ਮੁਤਾਬਕ : ਉਤਰ : ਇੰਦਰ ਕੁਮਾਰ, ਦਖਣ : ਦਰਸ਼ਨ ਸਿੰਘ, ਪੂਰਬ : ਗਲੀ, ਪਛਮ : ਹਰਦੇਵ ਸਿੰਘ ਸਕੂਲ, ਫਰੀਦਕੋਟ

ਇੰਡੀਅਨ ਬੈਂਕ ਇੰਡੀਅਨ ਬੈਂਕ 🐼 Indian Bank ਬ੍ਰਾਂਚ ਦਫਤਰ : ਰਾਏਕੋਟ, ਜਿਲਾ ਲੁਧਿਆਣਾ, ਮੋਬਾ ਨੰ : 73470-35106 (ਰੂਲ 8(1)) ਕਬਜ਼ਾ ਨੋਟਿਸ (ਅਚੱਲ ਜਾਇਦਾਦ ਲਈ) ਜਵੇਂ ਕਿ ਨਿਮਨ ਹਸਤਾਖਰੀ ਜੋ ਕਿ **ਇੰਡੀਅਨ ਬੈਂਕ** ਦਾ ਅਧਿਕਾਰਤ ਅਫ਼ਸਰ ਹੋਣ ਨਾਤੇ ਸਕਿਉਰਿਟਾਈਜੇਸ਼ਨ ਐਂਡ ਰੀਕੈਸਟਰਕਸ਼ਨ ਆਫ਼

ਸਥਾਨ : ਫਰੀਦਕੋਟ

ਸਹੀ/-ਅਧਿਕਾਰਤ ਅਫਸਰ

ਫਾਈਨੈਂਸ਼ੀਅਲ ਐਸੇਟਸ ਐਂਡ ਇਨਫੋਰਸਮੈਂਟ ਆਫ਼ ਸਕਿਉਰਿਟੀ ਇੰਟਰਸਟ ਐਕਟ 2002 ਅਤੇ ਸੈਕਸ਼ਨ 13(12) ਤਹਿਤ ਮਿਲੀਆਂ ਤਾਕਤਾਂ ਦੀ ਵਰਤੋਂ ਕਰਦਿਆਂ ਜਿਸ ਨੂੰ ਕਿ ਸਕਿਉਰਿਟੀ ਇੰਟਰਸਟ (ਇਨਫੋਰਸਮੈਂਟ) ਰੂਲਜ਼ 2002 ਦੇ ਰੂਲ 8 ਅਤੇ 9 ਨਾਲ ਪੜ੍ਹਿਆ ਜਾਵੇ ਤਹਿਤ ਹੇਠ ਦਰਸਾਈਆ ਮਿਤੀਆਂ ਨੂੰ ਡਿਮਾਂਡ ਨੈਟਿਸ ਜਾਰੀ ਕਰਦਿਆਂ ਕਰਜ਼ਦਾਰਾਂ ਅਤੇ ਗਰੈਟਰਾਂ ਨੂੰ ਸਬੰਧਤ ਡਿਮਾਂਡ ਨੋਟਿਸ ਵਿਖੇ ਦਰਸਾਈ ਰਕਮ ਨੋਟਿਸ ਪ੍ਰਾਪਤ ਹੋਣ ਦੀ ਮਿਤੀ ਤੋਂ 60 ਦਿਨਾਂ ਦੇ ਅੰਦਰ ਰਕਮ ਅਦਾ ਕਰਨ ਲਈ ਕਿਹਾ ਸੀ। ਕਰਜ਼ਦਾਰ ਇਹ ਰਕਮ ਅਦਾ ਕਰਨ ਵਿਚ ਅਸਫ਼ਲ ਰਹੇ ਸੋ ਕਰਜ਼ਦਾਰਾਂ/ਗਿਰਵੀਕਾਰਾਂ/ਗਰੰਟਰਾਂ ਨੂੰ ਅਤੇ ਆਮ ਜਨ ਸਧਾਰਨ ਨੂੰ ਇਹ ਨੋਟਿਸ ਦਿੱਤਾ

ਜਾਂਦਾ ਹੈ ਕਿ ਨਿਮਨਹਸਤਾਖ਼ਰੀ ਨੇ ਹੇਠ ਦਰਸਾਈ ਜਾਇਦਾਦ ਦਾ ਦੱਸੇ ਐਕਟ ਦੇ ਸੈਕਸ਼ਨ $1ar{3}(4)$ ਦੀ ਤਾਕਤਾਂ ਦੀ ਵਰਤੌਂ ਕਰਦਿਆਂ ਜਿਸ ਨੂੰ ਦੱਸੇ ਰੂਲ ਦੇ ਰੂਲ 8 ਅਤੇ 9 ਨਾਲ ਪੜ੍ਹਿਆ ਜਾਵੇ ਤਹਿਤ ਹੇਠ ਦਰਸ਼ਾਈਆਂ ਮਿਤੀਆਂ ਨੂੰ ਕਬਜ਼ਾ ਲੈ ਲਿਆ ਹੈ। ਕਰਜ਼ਦਾਰਾਂ/ਗਿਰਵੀਕਾਰਾਂ/ਗਰੰਟਰਾਂ ਨੂੰ ਖਾਸ ਕਰਕੇ ਅਤੇ ਆਮ ਜਨ ਸਧਾਰਨ ਨੂੰ ਇਹ ਸੂਚਿਤ ਕੀਤਾ ਜਾਂਦਾ ਹੈ ਕਿ ਹੇਠ ਦਰਸਾਈ ਜਾਇਦਾਦ ਨਾਲ ਕੋਈ ਲੈਣ-ਦੇਣ ਨਾ ਕੀਤਾ ਜਾਵੇਂ. ਜਾਇਦਾਦ ਨਾਲ ਲੈਣ-ਦੇਣ ਇੰ**ਡੀਅਨ ਬੈਂਕ** ਦਾ ਮਾਮਲਾ ਹੈ ਅਤੇ ਅਜਿਹਾ ਕਰਨ ਵਾਲਾ ਹੇਠਾਂ ਦੱਸੀ

ਰਕਮ ਅਤੇ ਇਸ ਉਪਰੰਤ ਬਿਆਜ, ਇੰਸੀਡੈਂਟਲ ਖਰਚੇ, ਲਾਗਤਾਂ ਦਾ ਦੇਣਦਾਰ ਹੋਵੇਗਾ। ਕਰਜ਼ਦਾਰਾਂ ਨੂੰ ਇਹ ਧਿਆਨ ਦਵਾਇਆ ਜਾਂਦਾ ਹੈ ਕਿ ਐਕਟ ਦੇ ਸੈਕਸ਼ਨ 13 ਦੇ ਸਬ-ਸੈਕਸ਼ਨ 8 ਤਹਿਤ ਅਜੇ ਵੀ ਉਨ੍ਹਾਂ ਕੋਲ ਸੁਰਖਿਅਤ ਜਾਇਦਾਵ ਨੂੰ ਛੜਵਾਉਣ ਦਾ ਸਮਾਂ ਬਾਕੀ ਹੈ।।

ਚਾਰਜ/ਗਿਰਵੀ ਜਾਇਦਾਦ

ਕਰਜ਼ਦਾਰਾਂ/ਗਰੰਟਰਾਂ ਦਾ ਨਾਂ ਮਿਤੀ ਮਿਤੀ ਅਤੇ ਰਕਮ ਦਾ ਵੇਰਵਾ 1. ਸੀ ਗਰਜੀਤ ਸਿੰਘ ਗਿੱਲ ਪੱਤਰ ਸਾਰੇ ਅਤੇ ਅਹਿਮ ਹਿਸੀਆਂ ਵਿਚੋਂ ਰਿਹਾਇਸੀ 07.11.2023 25.08.2023 Rs. 18.41.338/-ਮਲਕੀਤ ਸਿੰਘ (ਕਰਜਦਾਰ ਅਤੇ |ਮਕਾਨ ਨੂੰ 596, ਮਿਣਤੀ 6ਐਮ 6ਐਸ ਜਿਸ ਵਿਚ ਸ਼ਾਮਲ 4ਐਮ 6ਐਸ ਜੋ ਜਮੀਨ 4ਕੇ ਹਿਤ ਅਠਾਰਾਂ ਲੱਖ ਇਕਤਾਲੀ ਹਜ਼ਾਰ ਤਿਨ ਸੋ ਗਿਰਵੀਕਾਰ) ਮਕਾਨ ਨੰ 596, ਅਠਤੀ ਸਿਰਫ) ਮਿਤੀ 24.8.2023 ਤੱਕ ਜਮਾਂ ਵਾਰਡ ਨੰ 9, ਐਲਆਈਸੀ ਗਲੀ ਨੰ |8ਐਮ ਦਾ 42/792 ਹਿਸਾ, ਖਾਤਾ ਨੂੰ 548/ ਇਸ ਉਪਰੰਤ ਹੋਰ ਬਿਆਜ ਅਤੇ ਹੋਰ ਚਾਰਜ ਖਰਚੇ 1, ਰਾਏਕੋਟ, ਜਿਲਾ ਲੁਧਿਆਣਾ |613, ਰੈਕਟ ਨੂੰ 154, ਕਿਲਾ ਨੂੰ 13/3(1− 141109, 2. ਸ਼੍ਰੀਮਤੀ ਚਰਨਜੀਤ | 11), 18(2–17) ਰਾਹੀ ਜਮਾਬੰਦੀ ਸਾਲ 2012–13, ਅਤੇ ਨੂਵਾਂ ਖਾਤਾ ਨੂੰ 570/633 ਕੌਰ ਗਿੱਲ ਪਤਨੀ ਸ੍ਰੀ ਗੁਰਜੀਤ ਸਿੰਘ ਰਾਹੀ ਜਮਾਂਬੰਦੀ ਸਾਲ 2017-18 ਮੁਤਾਬਕ ਸਥਿਤੀ ਪਿੰਡ ਰਾਏਕੋਟ ਅਤੇ 0ਕੇ 02ਐਮ ਜੋ ਗਿੱਲ (ਕਰਜਦਾਰ) ਮਕਾਨ ਨੂੰ 596, ਜਮੀਨ 0ਕੇ 6ਐਮ ਦਾ 1/3 ਹਿਸਾ, ਖਾਤਾ ਨੂੰ 257/278, ਰੈਕਟ ਨੂੰ 154, ਕਿਲਾ ਨੂੰ 12/

3(0−6) ਰਾਹੀ ਜਮਾਂਬੰਦੀ ਸਾਲ 2012−13 ਅਤੇ ਨਵਾਂ ਖਾਤਾ ਨੂੰ 259/281, ਰਾਹੀ ਵਾਰਡ ਨੰ 9, ਐਲਆਈਸੀ ਗਲੀ ਨੰ ਜਮਾਬੰਦੀ ਸਾਲ 2017-18 ਸਥਿਤੀ ਪਿੰਡ ਰਾਏਕੋਟ-5, ਹਦਬਸਤ ਨੂੰ 160, ਰਾਏਕੋਟ, 1, ਰਾਏਕੋਟ, ਜਿਲਾ ਲੁਧਿਆਣਾ ਲੁਧਿਆਣਾ, ਪੰਜਾਬ 141109 ਸ੍ਰੀ ਗੁਰਜੀਤ ਸਿੰਘ ਗਿੱਲ ਦੇ ਨਾਂ ਹੈ, ਚਾਰਦੀਵਾਰੀ ਹੇਠੰ ਮੁਤਾਬਕ : ਪੁਰਬ : ਗਿਆਨ ਸਿੰਘ, ਬੰਟੀ ਮੋਬਾਇਲ ਵਾਲਾ, 25'3", ਪਛਮ : ਚਮਕੌਰ ਸਿੰਘ, ਲਾਲ ਸਿੰਘ, 25'3", ਉਤਰ

ਰਾਸਤਾ 73'6", ਦਖਣ : ਗਿਆਨ ਸਿੰਘ, ਤਰਸੇਮ ਲਾਲ 73'6" ਅਧਿਕਾਰਤ ਅਫਸਰ ਮਿਤੀ : 10.11.2023

ਨਕਟਰ ਲਾਇਫ਼ਸਾਇਸਜ NecLife

ਮਿਤੀ : 10.11.2023

ਰਜਿ. ਦਫ਼ਤਰ: ਪਿੰਡ ਸੈਦਪੁਰਾ, ਤਹਿਸੀਲ ਡੇਰਾਬੱਸੀ, ਜ਼ਿਲ੍ਹਾ ਐਸਏਐਸ ਨਗਰ (ਮੋਹਾਲੀ), ਪੰਜਾਬ -140507. CIN: L24232PB1995PLC016664

ਡਿਮਾਂਡ ਨੌਟਿਸ ਦੀ

Ph. +91-1762-534 001, E-mail: cs@neclife.com, website: www.neclife.com

ਮਿਤੀ 30-09-2023 ਨੂੰ ਖ਼ਤਮ ਹੋਏ ਤਿਮਾਹੀ ਅਤੇ ਛਿਮਾਹੀ ਦੇ ਅਣਪੜਤਾਲੇ ਨਤੀਜਿਆਂ ਦਾ ਸਾਰ (ਰੂ: ਲੱਖਾਂ 'ਚ)

(1.00)

ਕਨਸੋਲੀਡੇਟਡ ਵੇਰਵੇ 30.09.2023 30.09.2022 30.09.2023 | 30.09.2023 | 30.09.2022 | 30.09.2023 ਛਿਮਾਹੀ ਤਿਮਾਹੀ ਖਾਤਮਾ ਤਿਮਾਹੀ ਖਾਤਮਾ ਫ਼ਿਮਾਹੀ ਖਾਤਮਾ ਖਾਤਮਾ 90,064.37 44,963.47 44,781.68 44 781 68 ਕਾਰੋਬਾਰ ਤੋਂ ਕੁੱਲ ਆਮਦਨ 469.99 164.15 (3,247.29) 469.99 164.15 (3,247.00 ਸ਼ੁੱਧ ਲਾਭ/(ਘਾਟਾ) ਸਮੇਂ ਲਈ (ਟੈਕਸ ਤੋਂ ਪਹਿਲਾਂ, ਵਾਧੂ ਅਤੇ/ਜਾਂ (3.247.00) 469.99 164.15 (3.247.29) 469.99 ਸ਼ੁੱਧ ਲਾਭ/(ਘਾਟਾ) ਸਮੇਂ ਲਈ ਟੈਕਸ ਤੋਂ ਪਹਿਲਾਂ (ਵਾਧੂ ਅਤੇ/ਜਾਂ ਅਸਧਾਰਨ ਮੱਦਾਂ ਤੋਂ ਬਾਅਦ) 283.57 101.53 (2.246.89) 283.5 101.53 (2.247.18) ਸ਼ੁੱਧ ਲਾਭ/(ਘਾਟਾ) ਸਮੇਂ ਲਈ ਟੈਕਸ ਤੋਂ ਬਾਅਦ (ਵਾਧੁ ਅਤੇ/ਜਾਂ ਅਸਧਾਰਨ ਮੋਦਾਂ ਤੋਂ ਬਾਅਦ) 101.53 (2,246,89) 283.57 101.53 (2.245.18) 283.57 ਕੱਲ ਵਿਆਪਕ ਆਮਦਨ ਸਮੇਂ ਲਈ (ਜਿਸ ਵਿੱਚ ਸ਼ਾਮਲ ਲਾਭ ਸਮੇਂ ਲਈ (ਟੈਕਸ ਤੋਂ ਬਾਅਦ) ਅਤੇ ਹੋਰ ਵਿਆਪਕ ਆਮਦਨ (ਟੈਕਸ ਤੋਂ ਬਾਅਦ)) ਸਨੀਤੀ ਸ਼ੇਅਰ ਪੰਜੀ 2,242.61 2,242.61 2.242.61 ਰਾਖਵੇਂ (ਰੀਵੈਲੁਏਸ਼ਨ ਰਾਖਵੇਂ ਨੂੰ ਛੱਡ ਕੇ) ਜਿਵੇਂ ਕਿ ਪਿਛਲੇ ਸਾਲ ਦੀ 104,216.85 ਪੜਤਾਲੀ ਬੈਲੇੰਸ ਸ਼ੀਟ ਵਿਚ ਦਰਸਾਇਆ ਗਿਆ ਹੈ। ਪ੍ਰਤੀ ਸ਼ੇਅਰ ਆਮਦਨ (ਰੂਪਏ 1/- ਹਰੇਕ)

(1.00)ਨੌਟ : 1. ਉਪਰੋਕਤ ਦਰਸ਼ਾਏ ਅੰਕੜੇ ਮਿਤੀ 30 ਸਤੰਬਰ 2023 ਨੂੰ ਖਤਮ ਹੋਏ ਤਿਮਾਹੀ ਅਤੇ ਛਿਮਾਹੀ ਦੇ ਵਿੱਤੀ ਨਤੀਜੇ ਜੋ ਕਿ ਸੇਬੀ (ਲਿਸਟਿੰਗ ਓਬਲੀਗੇਸ਼ਨ ਐਂਡ ਡਿਸਕਲੋਜ਼ਰ ਰਿਕੁਆਰਮੈਂਟਸ) ਰੈਗੂਲੇਸ਼ਨ 2015 ਦੇ ਰੈਗੂਲੇਸ਼ਨ 33 ਤਹਿਤ ਸਟਾਕ ਐਕਸਚੇਂਜ ਵਿਖੇ ਦਰਸ਼ਾਏ ਗਏ ਵੇਰਵੇ ਦਾ ਸਾਰ ਹਨ। ਮਿਤੀ 30 ਸਤੰਬਰ 2023 ਨੂੰ ਖਤਮ ਹੋਏ ਤਿਮਾਹੀ ਅਤੇ ਛਿਮਾਹੀ ਦੇ ਵਿੱਤੀ ਨਤੀਜਿਆਂ ਦਾ ਪੂਰਾ ਵੇਰਵਾ ਕੈਪਨੀ ਦੀ ਵੈਬਸਾਇਟ http://www.neclife.com/about-1 ਅਤੇ ਸਟਾਕ ਐਕਸਚੇਂਜ ਦੀ ਵੈਬਸਾਇਟ www.bseindia.com ਅਤੇ www.nseindia.com 'ਤੇ ਉਪਲੱਬਧ ਹੈ। 2. ਕੈਪਨੀ ਨੇ ਹੁਣ ਤੱਕ ਕੈਪਨੀ ਦੀ ਗੈਰ-ਮੁਖ ਸੰਪਤੀ ਦੀ ਵਿਕਰੀ ਤੋਂ ਪ੍ਰਾਪਤ ਰਕਮ ਦੁਆਰਾ ਵਿਤੀ ਸਾਲ 2023-24 ਦੇ ਬੈਂਕ ਤੋ ਪਾਪਤ ਕਰਜੇ ਵਿਚੋਂ 32.80 ਕਰੋੜ ਘਟਾ ਦਿਤਾ ਹੈ।

ਬਾ ਹੁਕਮ ਬੋਰਡ ਆਫ਼ ਡਾਇਰੈਕਟਰਸ ਨੈਕਟਰ ਲਾਇਫ਼ਸਾਇਸਜ ਲਿਮਟਿਡ (ਸੰਜੀਵ ਗੋਇਲ

ਚੇਅਮੈਨ ਅਤੇ ਮੈਨੇਜਿੰਗ ਡਾਇਰੈਕਟਰ

(1.00)

ਮਿਤੀ: 10.11.2023 ਸਥਾਨ : ਚੰਡੀਗੜ

ਚਿਲੰਤ ਅਤੇ ਗੈਰ ਚਲੰਤ ਕਾਰੋਬਾਰ ਲਈ)

ੳ. ਬੇਸਿਕ

ਸ਼੍ਰੀ ਵਿਜੇ ਇੰਡਸਟਰੀਜ਼ ਲਿਮਟਿਡ

ਸੀਆਈਐਨ : L45202PB1984PLC018009 ਈਮੇਲ ਆਈਡੀ : sviltd1984@gmail.com ਵੈਬਸਾਈਟ www.shreevijayg.co.in ਰਜਿਸਟਰਡ ਦਫ਼ਤਰ : ਪਤਾ : 57-58,

ਪੁਸ਼ਪ ਵਿਹਾਰ ਅਗਰ ਨਗਰ, ਇਨਕਲੇਵ, ਲੁਧਿਆਣਾ 141012

ਮਿਤੀ 30 ਸਤੰਬਰ 2023 ਨੂੰ ਖ਼ਤਮ ਹੋਏ ਤਿਮਾਹੀ ਤੇ ਛਿਮਾਹੀ ਦੇ ਸਟੈਂਡਲੋਨ ਅਣਪੜਤਾਲੇ ਵਿੱਤੀ ਨਤੀਜਿਆਂ ਦੀ ਸਟੇਟਮੈਂਟ

ਸਿਤੀ 30 ਸਤਬੇਰੇ 2023 ਨੂੰ ਖ਼ਤਮ ਹੋਏ ਤਿਮਾਹੀ ਤੇ ਛਿਮਾਹੀ ਦੇ ਸਟੇਡਲਨ ਅਣਪੜਤਾਲ ਵਿੱਤੀ ਨਤੀ।ਜਆਂ ਦੀ ਸਟੇਟਸਟ $_{(ar{g}.ar{ar{s}}d'ar{ar{g}})}$											
ਲੜੀ	ਵੇਰਵਾ	ਤਿਮਾਹੀ ਖਾਤਮਾ	ਤਿਮਾਹੀ ਖਾਤਮਾ	ਤਿਮਾਹੀ ਖਾਤਮਾ	ਛਿਮਾਹੀ ਖਾਤਮਾ	ਛਿਮਾਹੀ ਖਾਤਮਾ	ਸਾਲ ਖਾਤਮਾ				
ਨੰ:	€0€.	30.09.2023	30.06.2023	30.09.2022	30.09.2023	30.09.2022	31.03.2023				
		(ਅਣਪੜਤਾਲੇ)	(ਅਣਪੜਤਾਲੇ)	(ਅਣਪੜਤਾਲੇ)	(ਅਣਪੜਤਾਲੇ)	(ਅਣਪੜਤਾਲੇ)	(ਪੜਤਾਲੇ)				
		_	_	_	_	_	_				
1 8	ਆਮਦਨ ਕਾਰੋਬਾਰ ਤੋਂ ਆਮਦਨ			1.25	2.25	[2.75				
ਅ	ਕਾਰਬਾਰ ਤ ਆਸਦਨ ਹੋਰ ਆਮਦਨ	_	_	1.20	2.20	_	2.75				
″	ਹਰ ਆਮਦਨ ਕੁੱਲ ਆਮਦਨ (ੳ+ਅ)	_	_	1.25	2.25	_	2.75				
2	ਖ਼ਰਦੇ	_	_	-		_					
ਵੇਂ	ਸਮੱਗਰੀ ਖ਼ਪਤ ਦੀ ਲਾਗਤ	-	-	_	_	_	-				
ਅ	ਕਾਰੋਬਾਰ ਵਿਖੇ ਸਟਾਕ ਦੀ ਖਰੀਦ	-	-	1.00	1.72	-	2.07				
된	ਤਿਆਰ ਮਾਲ, ਉਸਾਰੀ ਅਧੀਨ ਕਾਰਜ ਅਤੇ ਕਾਰੋਬਾਰ ਤਹਿਤ										
Ĭ	ਸਟਾਕ ਦੇ ਇਨਵੈਂਟਰੀ ਵਿਖੇ ਤਬਦੀਲੀ										
ਸ	ਮਲਾਜ਼ਮ ਲਾਭ ਦੇ ਖਰਚੇ	0.51	0.30	0.45	0.81	0.90	1.80				
ਹ	ਵਿੱਤੀ ਲਾਗਤਾਂ	-	-	-	-	-	-				
ਕ	ਕੀਮਤ ਵਿੱਚ ਘਾਟਾ ਅਤੇ ਅਮੋਰਟੀਜੇਸ਼ਨ ਖਰਚੇ	-	-	-	-	-	-				
ਖ	ਹੋਰ ਖਰਚੇ	0.03	0.03	2.36	0.06	3.53	13.29				
	ਕੁੱਲ ਖਰਚੇ (ੳ+ਅ+ੲ+ਸ+ਹ+ਕ+ਖ)	0.54	0.33	-3.81	0.87	6.15	17.16				
3	ਸਾਧਾਰਨ ਕਾਰੋਬਾਰ ਤੋਂ ਲਾਭ/ਘਾਟਾ ਵਾਧੂ ਮਦਾਂ, ਅਸਾਧਾਰਨ	-0.54	-0.33	-2.56	-0.87	-3.90	-14.42				
	ਮਦਾਂ ਅਤੇ ਟੈਕਸ ਤੋਂ ਪਹਿਲਾਂ (1-2)										
4	ਵਾਧੂ ਮਦਾਂ	-0.54	0 22	2.56	-0.87	2 00	14.42				
5	ਸਾਧਾਰਨ ਕਾਰੋਬਾਰ ਤੋਂ ਲਾਭ/ਘਾਟਾ ਟੈਕਸ ਤੋਂ ਪਹਿਲਾਂ (3-4)	-0.54	-0.33 0	-2.56 0	-0.87	-3.90 0	-14.42				
6	ਟੈਕਸ ਦੇ ਖਰਹੇ-ਚਲੰਤ ਟੈਕਸ	0	0	0	0	0	0				
	ਮੁਲਤਵੀ ਟੈਕਸ	0	0	0	0	0	0				
	ਕੁੱਲ ਟੈਕਸ	-0.54	-0.33	-2.56	-0.87	-3.90	-14.42				
7	ਚੁਲੰਤ ਕਾਰੋਬਾਰ ਤੋਂ ਸ਼ੁੱਭ ਲਾਭ/ਘਾਟਾ ਸਮੇਂ ਲਈ (5-6)	0.54	0.55	0	0.07	0	14.42				
8	ਗ਼ੈਰ ਚਲੰਤ ਕਾਰੋਬਾਰ ਤੋਂ ਲਾਭ ∕ਘਾਟਾ	ő	l ŏ	l ő	l ő	Ö	l ő				
9	ਗ਼ੈਰ ਚਲੰਤ ਕਾਰੋਬਾਰ ਦੇ ਟੈਕਸ ਦੇ ਖਰਚੇ										
10	ਗ਼ੈਰ ਚਲੰਤ ਕਾਰੋਬਾਰ ਤੋਂ ਲਾਭ/ਘਾਟਾ ਟੈਕਸ ਤੋਂ ਬਾਅਦ (8–9)	-0.54	-0.33	-2.56	-0.87	-3.90	-14.42				
11	ਲਾਭ/ਘਾਟਾ ਸਮੇਂ ਲਈ (7+10)	0	0	0	0	0	0				
12	ਹੋਰ ਵਿਆਪਕ ਆਮਦਨ	0	О	0	О	0	0				
13	ਕੁੱਲ ਵਿਆਪਕ ਆਮਦਨ	10	10	10	10	10	10				
14	ਫੇਸ ਵੈਲਿਊ	74.25	74.25	74.25	74.25	74.25	74.25				
15	ਭੁਗਤਾਨ ਕੀਤੀ ਸੁਨਿਤੀ ਸ਼ੇਅਰ ਪੂੰਜੀ (ਲੱਖਾਂ 'ਚ)	0	0	0	0	0	0				
16	ਰਾਖਵੇਂ ਮੁਲਾਂਕਣ ਰਾਖਵੇਂ ਨੂੰ ਛੱਡ ਕੇ ਪਿਛਲੇ ਸਾਲ ਦੀ ਬੈਲੇਂਸ ਸ਼ੀਟ ਵਿਖੇ ਦਰਸ਼ਾਏ ਮੁਤਾਬਿਕ										
		-	-	-	-	-	-				
17 Q	ਪ੍ਤੀ ਸ਼ੇਅਰ ਆਮਦਨ (ਚਲੰਤ ਅਤੇ ਗ਼ੈਰ ਚਲੰਤ ਕਾਰੋਬਾਰ ਲਈ) ਮੱਢਲੇ										
ਅ 	ਮੁਢਲ ਡਿਲੁਟਿਡ	-0.07	-0.04	-0.34	-0.12	-0.53	-1.94				
	hel as when assa it was itel faural it during white	-0.07	-0.04	-0.34	-0.12	-0.53	-1.94				

ਨੇਟ : ਮਿਤੀ 30 ਸਤੰਬਰ 2023 ਨੂੰ ਖਤਮ ਹੋਈ ਤਿਮਾਹੀ ਦੇ ਉਪਰੋਕਤ ਸਟੈਂਡਅਲੋਨ ਵਿੱਤੀ ਨਤੀਜੇ ਕੰਪਨੀਜ਼ ਐਕਟ, 2013 ਦੇ ਸੈਕਸ਼ਨ 133 ਜਿਸ ਨੂੰ ਸਬੰਧਤ ਨਿਯਮਾਂ ਨਾਲ ਪੜਿਆ ਜਾਏ ਤਹਿਤ ਇੰਡੀਅਨ ਅਕਾਊਟਿੰਗ ਸਟੈਂਡਰਡ ("ਆਈਐਨਡੀ ਏਐਸ") ਅਤੇ ਸੇਬੀ (ਲਿਸਟਿੰਗ ਓਬਲੀਗੇਸ਼ਨਜ਼ ਐਂਡ ਡਿਸਕਲੇਜ਼ਰ ਰਿਕੁਆਇਰਮੈਂਟ) ਰੈਗੂਲੇਸ਼ਨ 2015 ਦੇ ਰੈਗੂਲੇਸ਼ਨ 33 ਦੇ ਨਿਯਮਾਂ ਮੁਤਾਬਕ ਤਿਆਰ ਕੀਤੇ ਗਏ। 2. ਉਪਰੋਕਤ ਨਤੀਜੇ ਆਡਿੱਟ ਕਮੇਟੀ ਦੁਆਰਾ ਜਾਂਚੇ ਗਏ ਅਤੇ ਇਸ ਉਪਰੋਤ ਮਿਤੀ 9 ਨਵੰਬਰ 2023 ਨੂੰ ਹੋਈ ਮੀਟਿੰਗ ਵਿਖੇ ਕੰਪਨੀ ਦੇ ਬੋਰਡ ਆਫ ਡਾਇਰੈਕਟਰਾਂ ਦੁਆਰਾ ਮਨਜ਼ੂਰ ਅਤੇ ਰਿਕਾਰਡ ਵਿੱਚ ਲਿਆਂਦੇ ਗਏ। ਇਹ ਨਤੀਜੇ ਕੰਪਨੀ ਦੇ ਸਟੈਚੁਰੀ ਆਡੀਟਰਾਂ ਦੁਆਰਾ ਲਿਮਟਿਡ ਰਿਵਿਊ ਦਾ ਵਿਸ਼ਾ ਹਨ। 3 ਕੰਪਨੀ ਇਕ ਸੈਗਮੈਂਟ ਵਿੱਚ ਕਾਰਜਰਤ ਹੈ। ਸੋ ਸੈਗਮੈਂਟ ਮੁਤਾਬਿਕ ਅੰਕੜੇ ਪ੍ਰਕਾਸ਼ਿਤ ਨਹੀਂ ਕੀਤੇ ਗਏ ਹਨ। 4. ਕੰਪਨੀਜ਼ ਐਕਟ, 2013 ਦੇ ਸੋਧੇ ਸਾਰਣੀ 3 ਜੋ 1 ਅਪ੍ਰੈਲ 2021 ਤੋਂ ਲਾਗੂ ਦੀਆਂ ਲੋੜਾਂ ਦੀ ਪਾਲਣਾ ਕਰਦੇ ਹੋਏ ਪਿਛਲੇ ਸਾਲ ਦੇ ਅੰਕੜੇ ਜਿਥੇ ਵੀ ਜ਼ਰੂਰੀ ਹਨ ਮੌਜੂਦਾ ਸਾਲ ਦੇ ਅੰਕੜਿਆ ਦੀ ਤੁਲਨਾ ਲਈ ਰੀਗਰੁੱਪ/ਰੀਅਰੇਜ ਕੀਤੇ ਗਏ ਹਨ।

ਲਈ ਸ਼ੀ ਵਿਜੇ ਇੰਡਸਟਰੀਜ਼ ਲਿਮਟਿਡ ਸਾਕਸ਼ੰ

ਡਾਇਰੈਕਟਰ (ਡੀਆਈਐਨ : 03514700)

ਆਫਿਸਰ. ਯ.ਟੀ.. ਚੰਡੀਗੜ

ਦਿਤਾ ਜਾਂਦਾ ਹੈ ਕਿ ਸ਼ੀਮਤੀ ਭੂਪਿੰਦਰ ਕੌਰ ਪਤਨੀ ਸਵ. ਸ਼ੀ ਲਿਮ., ਸੈਕਟਰ 49ਏ, ਚੰਡੀਗੜ੍ਹ ਨੇ ਰਜਿਸਟਰਾਰ ਦੀ ਮਿਤੀ ਤੋਂ 30 ਦਿਨਾਂ ਦੇ ਅੰਦਰ ਨਿਮਨਹਸਤਾਖਰੀ ਨੂੰ ਉਪਰੋਕਤ ਬਿਨੈਕਾਰ ਸੀ ਭਵਨੀਤ ਸਿੰਘ ਦੇ ਪਖ ਵਿਚ ਕਰ

ਵਿਸ਼ਾ : ਰਿਹਾਇਸੀ ਸਾਈਟ ਨੂੰ 2173, ਸੈਕਟਰ 44-ਸੀ ਚੰਡੀਗੜ੍ਹ (ਐਲਆਰਪੀ

ਸੀ, ਚੰਡੀਗੜ੍ਹ ਦੇ 66.66 ਫੀਸਦੀ ਹਿੱਸੇ ਦੇ ਮਾਲਕ/ਲੀਜੀ

ਦੇ ਹੇਠ ਅਨੁਸਾਰ ਕਾਨੂੰਨੀ ਵਾਰਸ ਹਨ :

. ਅਜਾਇਬ ਸਿੰਘ-ਪਤੀ(ਮ੍ਰਿਤਕ) ਹੁਣ, ਗੁਰਪ੍ਰੀਤ ਸਿੰਘ ਢਿੱਲੌਂ, ਪ੍ਰੀਤਇੰਦਰ ਕੌਰ ਨੇ ਸਵ ਸੀਮਤੀ ਜੋਗਿੰਦਰ ਕੌਰ ਦੀ ਮਲਕੀਅਤ ਰਿਹਾਇਸੀ ਸਾਈਟ ਨੂੰ 2173, ਸੈਕਟਰ 44–ਸੀ, ਚੰਡੀਗੜ੍ਹ ਦੇ 66.66 ਫੀਸਦੀ ਹਿਸੇ ਦੇ ਮਾਲਕਾਨਾ ਹੱਕ ਬਿਨਾ ਵਸੀਅਤ ਮੌਤ ਦੇ ਆਧਾਰ 'ਤੇ ਆਪਣੇ ਨਾਂ ਤਬਦੀਲ ਕਰਨ ਲਈ ਬੇਨਤੀ ਕੀਤੀ ਹੈ। ਜੇਕਰ ਕਿਸੇ ਵਿਅਕਤੀ ਨੂੰ ਸਵਰਗਵਾਸੀ ਦੇ ਉਪਰ ਦੱਸੇ ਕਾਨੰਨੀ ਵਾਰਸਾਂ ਤੋਂ ਇਲਾਵਾ ਕਿਸੇ ਹੋਰ ਵਾਰਸ ਬਾਰੇ ਜਾਣਕਾਰੀ ਹੈ ਤਾਂ ਉਹ ਅਸਟੇਟ ਅਫਸਰ, ਯੂਟੀ, ਚੰਡੀਗੜ੍ਹ ਨੂੰ ਫੌਰਨ ਸਚਿਤ ਕਰੇ। ਜੇਕਰ ਕਿਸੇ ਵਿਅਕਤੀ ਨੂੰ ਉਪਰੋਕਤ ਜਾਇਦਾਦ ਦਾ ਇਤਕਾਲ ਉਪਰੋਕਤ ਬਿਨੈਕਾਰਾਂ ਦੇ ਪੱਖ ਵਿਚ ਕੀਤੇ ਜਾਣ 'ਚ ਇਤਰਾਜ਼ ਹੈ ਤਾਂ ਉਹ ਆਪਣਾ ਇਤਰਾਜ ਲਿਖ਼ਤੀ ਤੌਰ 'ਤੇ (ਮੈਜਿਸਟੇਟ/ਨੋਟਰੀ ਤੋਂ ਤਸ਼ਦੀਕ ਹਲਫਨਾਮੇ ਦੇ ਨਾਲ) ਨਿਮਨ ਹਸਤਾਖਰੀ ਦੇ ਦਫ਼ਤਰ ਇਸ ਨੋਟਿਸ ਦੇ

ਹਿਰ ਇਡਸਟਰੀਅਲ ਇੰਟਰਪ੍ਰਾਈਜਜ ਲਿਮਟਿਡ ਰਜਿ. ਦਫਤਰ : ਫੋਕਲ ਪੁਆਇੰਟ, ਲੁਧਿਆਣਾ-141 010, ਫੋਨ : 0161-5064200

ਫੈਕਸ: 0161-2674072, ਸੀਆਐਨ: L15143PB1983PLC018321 ਵੈਬਸਾਈਟ : www.owmnahar.com, ਈਮੇਲ : share@owmnahar.com ਮਿਤੀ 30.09.2023 ਨੂੰ ਖਤਮ ਹੋਏ ਤਿਮਾਹੀ ਅਤੇ ਛਿਮਾਹੀ ਦੇ ਸਟੈਂਡਾਲੋਨ ਅਤੇ ਕੈਸੋਲੇਟਿਡ

ਅਣਪੜਤਾਲੇ ਵਿੱਤੀ ਨਤੀਜਿਆਂ ਦਾ ਸਾਰ

ਤਿਮਾਹੀ ਖਾਤਮ ਛਿਮਾਹੀ ਖਾਤਮਾ ਸਾਲ ਖਾਤਮਾ ਵੇਰਵੇ 30.09.2023 30.06.2023 30.09.2022 30.09.2023 30.09.2022 31.03.2023 ਅਣਪੜਤਾਲੇ ਪੜਤਾਲੇ ਅਣਪੜਤਾਲੇ ਅਣਪੜਤਾਲੇ ਅਣਪੜਤਾਲੇ ਅਣਪੜਤਾਲੇ 34375.10 39154.23 73529.33 177387.3 ਕਾਰੋਬਾਰ ਤੋਂ ਕੁੱਲ ਆਮਦਨ (1430.88 7137.79 10110.08 (853.21) (577.67 3699.81 ਲਾਭ/(ਘਾਟਾ) ਸਮੇਂ ਲਈ ਟੈਕਸ ਤੋਂ ਪਹਿਲਾਂ (876.34) (598.29) 2836.90 (1474.63) 5517.79 7927.04 ਸ਼ੁਧ ਲਾਭ/(ਘਾਟਾ) ਸਮੇਂ ਲਈ (875.23) (597.45) 2837.28 (1472.68 5517.33 7987.66 ਕੱਲ ਵਿਆਪਕ ਆਮਦਨ ਸਮੇਂ ਲਈ (ਜਿਸ ਵਿੱਚ ਸ਼ਾਮਲ ਲਾਭ/(ਘਾਟਾ) ਸਮੇਂ ਲਈ (ਟੈਕਸ ਤੋਂ ਬਾਅਦ) ਅਤੇ ਹੋਰ ਵਿਆਪਕ ਆਮਦਨ (ਟੈਕਸ ਤੋਂ ਬਾਅਦ)) ਭਗਤਾਨ ਕੀਤੀ ਸਨਿਤੀ ਸ਼ੇਅਰ ਪੰਜੀ 4320.56 3983.5 4320.56 3983.5 4320.56 (ਫੇਸ ਵੈਲਯੂ ਰੂਪਏ 10/- ਹਰੇਕ) ਹੋਰ ਸੁਨੀਤੀ (ਮੁਲਾਕਣ ਰਾਖਵੇਂ ਨੂੰ ਛੱਡ ਕੇ) ਪਿਛਲੀ 90673.15 ਸਾਲ ਦੀ ਪੜਤਾਲੇ ਬੈਲੇਂਸ ਸੀਟ ਵਿਚ ਦਰਸਾਏ ਪ੍ਰਤੀ ਸ਼ੇਅਰ ਆਮਦਨ (ਫੇਸ ਵੇਲਯੂ ਰੂ. 10/ 13.85 19.89 (1.38)ਹਰੇਕ)

1. ਉਪਰੋਕਤ ਨਤੀਜੇ ਮਿਤੀ 10 ਨਵੰਬਰ 2023 ਨੂੰ ਡਾਇਰੈਕਟਰਾਂ ਦੀ ਆਡੀਟ ਕਮੇਟੀ ਦੁਆਰਾ ਰੀਵੀੳ ਕੀਤੇ ਗਏ ਅਤੇ ਮਿਤੀ 10 ਨਵੰਬਰ 2023 ਨੂੰ ਹੋਈ ਮੀਟਿੰਗ ਵਿਖੇ ਬਾਰਡ ਆਫ ਡਾਇਰੈਕਟਰਾਂ ਦੁਆਰਾ ਰਿਕਾਰਡ ਵਿਚ ਲਏ ਗਏ।

ਵਿਤੀ ਨਤੀਜੇ ਕੰਪਨੀਜ਼ ਐਕਟ, 2013 (ਐਕਟ) ਦੇ ਸੈੰਕਸ਼ਨ 133 ਅਧੀਨ ਕੰਪਨੀਜ (ਇੰਡੀਅਨ ਅਕਾਊਟਿੰਗ ਸਟੈਂਡਰਡ) ਨਿਯਮ 201 (ਸੋਧੇ ਗਏ) ਅਧੀਨ ਇੰਡੀਅਨ ਅਕਾਊਟਿੰਗ ਸਟੈਂਡਰਡ (''ਆਈਐਨਡੀ ਏਐਸ'') ਤਹਿਤ ਦਰਸਾਏ ਗਏ ਮਾਪਦੰਡਾਂ ਅਤੇ ਇਸ ਤੋਂ ਇਲਾਵਾ ਭਾਰਤ ਵਿਚ ਆਮ ਤੌਰ 'ਤੇ ਮੌਜੂਰ ਕੀਤੇ ਜਾਂਦੇ ਹੋਰ ਅਕਾਊਟਿੰਗ ਮਾਪਦੰਡ ਅਤੇ ਸੇਬੀ (ਲਿਸਟਿੰਗ ਓਬਲੀਗੇਸ਼ਨ ਐਂਡ ਡਿਸਕਲੋਜ਼ਰ ਰਿਕੁਆਰਮੈਂਟਸ) ਰੈਗੂਲੇਸ਼ਨ 2015 ਦੇ ਰੈਗੂਲੇਸ਼ਨ 3³ ਤਹਿਤ ਪੇਸ਼ਕਾਰੀ ਅਤੇ ਖੁ^ਲਾਸੇ (ਜਿਵੇਂ ਸੋਧੇ ਗਏ) ਦੀ ਪਾਲਣਾ ਕਰਦੇ ਹੋਏ ਸੇਬੀ ਦੁਆਰਾ ਸਮੇਂ ਸਮੇਂ 'ਤੇ ਜਾਰੀ ਸਬੰਧਤ ਸਰਕੂਲਰ ਤਹਿਤ ਤਿਆਰ ਕੀਤੇ ਗਏ ਹਨ।

3. ਅਸੋਸੀਏਟਸ ਕੈਪਨੀਆਂ ਦੇ ਉਪਰੋਕਤ ਨਤੀਜੇ ਕੈਪਨੀਜ ਐਕਟ, 2013 ਦੇ ਸੈਕਸ਼ਨ 129(3) ਤਹਿਤ ਕੈਸੋਲੇਟਿਡ ਕੀਤੇ ਗਏ ਹਨ।

. ਵਿਤੀ ਨਤੀਜੇ ਕੰਪਨੀ ਦੇ ਸਟੇਚੁਰੀ ਆਡੀਟਰਾਂ ਦੁ^ਅਾਰਾ ਲਿਮਟਿਡ ਰੀਵਿਉ[ੰ]ਦਾ ਵਿਸ਼ਾ ਹਨ। . ਉਪਰੋਕਤ ਅੰਕੜੇ 30 ਸਤੰਬਰ 2023 ਨੂੰ ਖਤਮ ਹੋਏ ਤਿਮਾਹੀ ਅਤੇ ਛਿਮਾਹੀ ਦੇ ਵਿਤੀ ਨਤੀਜੇ, ਜੋ ਸੇਬੀ (ਲਿਸਟਿੰਗ ਓਬਲੀਗੇਸ਼ਨ ਐਂਡ ਡਿਸਕਲੋਜ਼ਰ

ਰਿਕੁਆਰਮੈਂਟਸ) ਰੈਗੂਲੇਸ਼ਨ 2015 ਦੇ ਰੈਗੂਲੇਸ਼ਨ 33 ਤਹਿਤ ਸਟਾਕ ਐਕਸਚੇਜ ਵਿਖੇ ਦਰਸ਼ਾਏ ਗਏ ਵੇਰਵੇ ਦਾ ਸਾਰ ਹਨ। 30 ਸਤੰਬਰ 2023 ਨੂੰ ਖਤਮ ਹੋਏ ਤਿਮਾਹੀ ਅਤੇ ਛਿਮਾਹੀ ਦੇ ਵਿੰਤੀ ਨਤਿਜੀਆਂ ਦਾ ਪੂਰਾ ਵੇਰਵਾ ਸਟਾਕ ਐਕਸਚੇਂਜ ਦੀ ਵੈਬਸਾਈਟ ਜੋ ਕਿ www.bseindia.com, ਅ www.nseindia.com ਅਤੇ ਕੰਪਨੀ ਦੀ ਵੈਬਸਾਈਟ : www.owmnahar.com 'ਤੇ ਉਪਲੱਬਧ ਹੈ। (ਰੂ. ਲੱਖਾਂ 'ਚ

ਸਹੀ /

ਸਥਾਨ : ਲੁਧਿਆਣਾ

ਦੂਜੀ ਮੌਜਿਲ, ਐਸਸੀਓ ਨੌ. 33-34-35, ਸੈਕਟਰ-17ਏ, ਚੰਡੀਗੜ੍ਹ ਕੇਸ ਨੰ. ਓਏ/2204/2022

ਐਕਟ ਦੀ ਧਾਰਾ 19 ਦੀ ਉਪ-ਧਾਰਾ (4) ਅਧੀਨ ਸੰਮਨ, ਕਰਜਾ ਵਸੂਲੀ ਟ੍ਰਿਬਿਊਨਲ (ਪ੍ਰਕਿਰਿਆ) ਨਿਯਮਾਂ, 1993 ਦੇ ਨਿਯਮ 5 ਦੇ ਉਪ-ਨਿਯਮ (2ਏ) ਦੇ ਨਾਲ ਪੜਿਆ ਜਾਵੇ

ਬਨਾਮ

1. **ਮੈਸ. ਐਨਐਕਸਟੀ ਸੋਲੁਸ਼ਨਜ** ਡੀ/ਡਬਲਯੁ/ਐਸ/ਓ ਪ੍ਰਾਪਰਾਈਟਰ ਸ਼ੀਮਤੀ ਰਚੀ ਸਿੰਗਲਾ ਪਹਿਲੀ ਮੰਜਿਲ ਜਾਇਦਾਦ ਨੂੰ 763, ਅਰਬਨ ਅਸਟੇਟ, ਫੇਜ 2, ਸਾਹਮਣੇ ਕੈ ਬ੍ਰਿਜ ਸਕਲ, ਜਲੰਧਰ 144022

ਹੋਰ ਪਤਾ: 7223, ਬਲਾਕ ਐਚ, ਏਰੋਸਿਟੀ, ਐਸਏਐਸ ਨਗਰ ਮੋਹਾਲੀ 144603 ਰਾਹੀਂ ਸ਼ੀਮਤੀ ਰੂਚੀ ਸਿੰਗਲਾ ਪਤਨੀ ਸ਼ੀ ਅਮਨਦੀਪ ਸਿੰਗਲਾ ਸੋਲ ਪ੍ਰਾਪਰਾਈਟਰ ਸ੍ਰੀਮਤੀ ਰੂਚੀ ਸਿੰਗਲਾ ਪਤਨੀ ਸ੍ਰੀ ਅਮਨਦੀਪ ਸਿੰਗਲਾ ਸੋਲ ਪ੍ਰਾਪਰਾਈਟਰ ਮੈਸ

ਹੋਰ ਪਤਾ: ਮਕਾਨ ਨੂੰ 2, ਸ਼ਿਵਮ ਇਨਕਲੇਵ, ਚੀਮਾ ਚੋਕ, ਮਲੇਰਕੋਟਲਾ ਰੋਡ, ਖੈਨਾ, ਜਿਲਾ ਲੁਧਿਆਣਾ, ਪੰਜਾਬ-141401

ਜਦੋਂ ਕਿ, ਓਏ/2204/2022 ਮਿਤੀ 3.10.2023 ਨੂੰ ਮਾਣਯੋਗ ਪਧਾਨਗੀ ਅਫਸਰ ਸਨਮੁਖ ਸੂਚੀਬੱਧ ਕੀਤਾ ਗਿਆ ਸੀ। ਜਦੋਂ ਕਿ ਮਾਣਯੋਗ ਟਿਬਿਊਨਲ ਨੂੰ ਐਕਟ ਦੀ ਧਾਰਾ 19(4) ਅਧੀਨ ਉਕਤ ਅਰਜੀ (ਓ.ਏ.) ਤੁਹਾਡੇ ਵਲੋਂ ਕਰਜਾ ਰੁਪਏ 31,69,004.78/- (ਅਰਜੀ ਸਮੇਤ ਦਸਤਾਵੇਜਾਂ

ਦੀਆਂ ਕਾਪੀਆਂ ਆਦਿ ਦੇ ਨਾਲ, ਨੱਥੀ) ਦੀ ਵਸੂਲੀ ਲਈ ਤੁਹਾਨੂੰ ਸੰਮਨ/ਨੋਟਿਸ ਜਾਰੀ ਕੀਤਾ ਜਾਂਦਾ ਹੈ। ਐਕਟ ਦੀ ਧਾਰਾ 19 ਦੀ ਉਪ-ਧਾਰਾ (4) ਦੇ ਅਨੁਸਾਰ, ਤੁਹਾਨੂੰ ਬਚਾਅ ਪੱਖ ਨੂੰ ਹੇਠ ਲਿਖੇ ਅਨੁਸਾਰ ਨਿਰਦੇਸ਼ ਦਿੱਤਾ ਜਾਂਦਾ ਹੈ :-

ਕੀਤੀ ਗਈ ਬੇਨਤੀ ਮੈਜੂਰ ਨਹੀਂ ਕੀਤੀ ਜਾਣੀ ਚਾਹੀਦੀ; (2) ਅਸਲ ਅਰਜੀ ਦੇ ਲੜੀ ਨੰਬਰ 3 ਏ ਤਹਿਤ ਬਿਨੈਕਾਰ ਦੁਆਰਾ ਦਰਸਾਏ ਗਏ ਸੰਪਤੀਆਂ ਤੋਂ ਇਲਾਵਾ ਹੋਰ ਸੰਪਤੀਆਂ ਦੇ ਵੇਰਵਿਆਂ ਦਾ ਖੁਲਾਸਾ ਕਰਨਾ

(3) ਤੁਹਾਨੂੰ ਅਸਲ ਅਰਜੀ ਦੇ ਲੜੀ ਨੰਬਰ 3 ਏ ਤਹਿਤ ਦਰਸਾਈ ਸੁਰੱਖਿਅਤ ਸੰਪਤੀਆਂ ਜਾਂ ਅਜਿਹੀਆਂ ਹੋਰ ਸੰਪਤੀਆਂ ਅਤੇ ਸੰਪਤੀਆਂ ਜਿਨਾਂ ਦੀ ਕਰਕੀ ਲਈ ਅਰਜੀ ਦੀ ਸਣਵਾਈ ਅਤੇ ਨਿਪਟਾਰੇ ਲਈ ਲੰਬਿਤ ਹੈ, ਨਾਲ ਲੈਣ-ਦੇਣ ਜਾਂ ਨਿਪਟਾਉਣ ਤੋਂ ਵਰਜਿਆ ਜਾਂਦਾ

ਸੂਰਖਿਅਤ ਇੰਟਰਸਟ ਬਣਦਾ ਹੈ ਜਾਂ ਹੋਰ ਜਾਇਦਾਦ ਜੋ ਅਸਲ ਅਰਜੀ ਦੇ ਲੜੀ ਨੂੰ 3ਏ ਤਹਿਤ ਦਰਸਾਈਆਂ ਗਈਆਂ ਹਨ ਨੂੰ ਵਿਕਰੀ, ਲੀਜ ਜਾਂ ਹੋਰ ਤਰੀਕੇ ਨਾਲ ਤਬਦੀਲ ਨਹੀਂ ਕਰ ਸਕਦੇ। (5) ਤੁਸੀਂ ਕਾਰੋਬਾਰ ਦੇ ਆਮ ਕੋਰਸ ਵਿੱਚ ਸਰੱਖਿਅਤ ਸੰਪਤੀਆਂ ਜਾਂ ਹੋਰ ਸੰਪਤੀਆਂ ਦੀ

ਕਮਾਈ ਨੂੰ ਵਿਤੀ ਸੈਸਥਾ ਜਿਸ ਦਾ ਅਜਿਹੀ ਜਾਇਦਾਦ 'ਤੇ ਸੁਰਖਿਅਤ ਦਿਲਚਸਪੀ ਹੈ ਦੇ ਬੈਂਕ ਦੇ ਦਰਸਾਏ ਖਾਤੇ ਵਿਖੇ ਜਮ੍ਹਾਂ ਕਰੋਗੇ। ਤੁਹਾਨੂੰ ਬਿਨੈਕਾਰ ਨੂੰ ਦਿੱਤੀ ਗਈ ਇੱਕ ਕਾਪੀ ਦੇ ਨਾਲ ਲਿਖਤੀ ਬਿਆਨ ਦਰਜ ਕਰਨ ਅਤੇ

ਮਿਤੀ 05.03.2024 ਨੂੰ ਸਵੇਰੇ 10:30 ਵਜੇ ਰਜਿਸਟਰਾਰ ਸਨਮੁਖ ਪੇਸ ਹੋਣ ਲਈ ਵੀ ਕਿਹਾ ਜਾਂਦਾ ਹੈ। ਜਿਸ ਵਿੱਚ ਅਸਫਲ ਰਹਿਣ 'ਤੇ ਤੁਹਾਡੀ ਗੈਰਹਾਜਰੀ ਵਿੱਚ ਅਰਜੀ ਦੀ ਸਣਵਾਈ ਅਤੇ ਫੈਸਲਾ ਕੀਤਾ ਜਾਵੇਗਾ।

ਪਿਛਲੀ ਮਿਆਦ ਦੇ ਅੰਕੜਿਆਂ ਨੂੰ ਜਿੱਥੇ ਵੀ ਜਰੂਰੀ ਸਮਝਿਆ ਗਿਆ ਹੈ, ਨੂੰ ਮੁੜ ਸੰਗਠਿਤ/ਪੁਨਰ ਵਿਵਸਥਿਤ ਕੀਤਾ ਗਿਆ ਹੈ।

. ਕੰਸੋਲੇਟਿਡ ਵਿੱਤੀ ਨਤੀਜੇ ਹੇਠ ਅਨੁਸਾਰ ਹਨ :-

	ਲੜੀ.		10.1. 0.1. 1. 0.1.					
	ਨੈ.			30.06.2023 ਅਣਪੜਤਾਲੇ	30.09.2022 ਅਣਪੜਤਾਲੇ		30.09.2022 ਅਣਪੜਤਾਲੇ	31.03.202 ਪੜਤਾਲੇ
ı	1	ਕਾਰੋਬਾਰ ਤੋਂ ਕੁੱਲ ਆਮਦਨ	34375.10	39154.23	46863.14	73529.33	92394.56	177387.3
ı	2	ਲਾਭ/(ਘਾਟਾ) ਸਮੇਂ ਲਈ ਟੈਕਸ ਤੋਂ ਪਹਿਲਾਂ	(810.62)	(563.66)	3700.55	(1374.28)	7078.70	10075.9
ı	3	ਸ਼ੁਧ ਲਾਭ/(ਘਾਟਾ) ਸਮੇਂ ਲਈ	(851.31)	(588.00)	2830.03	(1439.31)	5464.72	7892.20
ı	4	ਕੁੱਲ ਵਿਆਪਕ ਆਮਦਨ	(850.20)	(587.16)	2830.41	(1437.36)	5464.26	7952.8
ı	5	ਪ੍ਰਤੀ ਸ਼ੇਅਰ ਆਮਦਨ	(1.97)	(1.36)	7.10	(3.33)	13.72	19.8
ı		(ਫੇਸ ਵੇਲਯੁ ਰੁ. 10/- ਹਰੇਕ)						

ਜਵਾਹਰ ਲਾਲ ਓਸਵਾਲ (ਚੇਅਰਮੈਨ) ਡੀਆਈਐਨ: 00463866

ਇਸ਼ਤਿਹਾਰਾਂ ਸੰਬਧੀ ਜ਼ਰੂਰੀ ਬੇਨਤੀ

ਮਿਤੀ : 10 ਨਵੰਬਰ, 2023

ਦੇਸ਼ ਸੇਵਕ ਦੀ ਮੈਨੇਜਮੈਂਟ ਇਸ ਅਖ਼ਬਾਰ 'ਚ ਛਪੇ ਇਸ਼ਤਿਹਾਰਾਂ (ਡਿਸਪਲੇ/ਕਲਾਸੀਫਾਈਡ) ਦੇ ਤੱਥਾਂ ਲਈ ਜ਼ਿੰਮੇਵਾਰੀ ਨਹੀਂ ਲੈਂਦੀ।ਸਾਡਾ ਅਖ਼ਬਾਰ ਇਨ੍ ਨੂੰ ਤਸਦੀਕ ਨਹੀਂ ਕਰਦਾ। ਪਾਠਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਇਨਾਂ ਇਸ਼ਤਿਹਾਰਾਂ 'ਤੇ ਕਾਰਵਾਈ ਤੋਂ ਪਹਿਲਾਂ ਤੱਥਾਂ ਦੀ ਪਸ਼ਟੀ ਕਰ ਲੈਣ

ਕਰਜਾ ਵਸੂਲੀ ਟ੍ਰਿਬਿਊਨਲ ਚੰਡੀਗੜ੍ਹ (ਡੀਆਰਟੀ-1)

ਯੂਨੀਅਨ ਬੈਂਕ ਆਫ ਇੰਡੀਆ ਏਕਸ. ਨੰ. 19285

ਮੈਸ. ਐਨਐਕਸਟੀ ਸੋਲੁਸ਼ਨਜ

ਐਨਐਕਸਟੀ ਸਲਸ਼ਨਜ ਵਾਸੀ ਮਕਾਨ ਨੂੰ 763. ਅਰਬਨ ਅਸਟੇਟ. ਫੇਜ². ਜਲੰਧਰ ਪੰਜਾਬ

(1) ਸੰਮਨ ਜਾਰੀ ਹੋਣ ਦੇ ਤੀਹ ਦਿਨਾਂ ਦੇ ਅੰਦਰ ਕਾਰਨ ਦਰਸ਼ਾਓ ਕਿ ਕਿਓ ਨਹੀਂ ਰਾਹਤ ਲਈ

(4) ਤੁਸੀਂ ਟਿ੍ਬਿਊਨਲ ਦੀ ਪੂਰਵ ਪ੍ਰਵਾਨਗੀ ਤੋਂ ਬਿਨਾਂ ਅਜਿਹੀ ਕਿਸੀ ਜਾਇਦਾਦ ਜਿਸ 'ਤੇ

ਵਿਕਰੀ ਦੁਆਰਾ ਪ੍ਰਾਪਤ ਹੋਈ ਆਮਦਨ ਲਈ ਜਵਾਬਦੇਹ ਹੋਵੋਗੇ ਅਤੇ ਅਜਿਹੀ ਵਿਕਰੀ ਦੀ

ਮੇਰੇ ਹਸਤਾਖਰ ਅਤੇ ਇਸ ਟ੍ਰਿਬਿਊਨਲ ਦੀ ਮੋਹਰ ਹੇਠ ਮਿਤੀ 06.10.2023 ਨੂੰ ਜਾਰੀ।

ਸਥਾਨ : ਲੁਧਿਆਣਾ C M Y B

ਮਿਤੀ: 09.11.2023